

May 14, 2024

**BSE Limited**Phiroze Jeejeebhoy Towers
Dalal Street
Mumbai – 400 001

Scrip Code: 544008 SYMBOL: MAXESTATES

Sub: Newspapers advertisement regarding the dispatch of Notice of Postal Ballot

Bandra (East)

Mumbai - 400 051

**National Stock Exchange of India Limited** 

Exchange Plaza, Bandra Kurla Complex

Dear Sir/Madam,

Pursuant to Regulation 47 of the SEBI (Listing Obligations and Disclosure Requirements) Regulations, 2015, please find enclosed copies of newspaper advertisement published in English newspaper "Financial Express" and vernacular newspaper "AJ DI AWAAZ" regarding the dispatch of the Notice of Postal Ballot dated April 30, 2024 and e-voting information.

This is for your information and records.

Thanking you,

Yours faithfully,

For Max Estates Limited

Abhishek Mishra
Company Secretary & Compliance Officer

Encl: a/a

voting only:

S.No. Type of Resolution

Ordinary Resolution

4 Ordinary Resolution

module shall be disabled by NSDL

05/Postal-Ballot-Notice.pdf

Noida

Date: May 13, 2024

(CIN: L70200PB2016PLC040200)

District S. B. S. Nagar (Nawanshahr), Punjab - 144 533, India

Noida - 201301, Uttar Pradesh, India.

Phone No.: +91 120 4743222 Email: secretarial@maxestates.in, Website: www.maxestates.in

NOTICE OF POSTAL BALLOT AND REMOTE E-VOTING INFORMATION

Members are hereby informed that the Company has, on Monday, May 13, 2024 sent the

notice of Postal Ballot through electronic mode in compliance with the provisions of

Section 110 of the Companies Act, 2013 read with the Companies (Management and

Administration) Rules, 2014, including any statutory modification(s) or re-enactment

thereof for the time being in force read with the General Circular No. 09/2023 dated

September 25, 2023 (in continuation to the circulars issued earlier in this regard) issued by

the Ministry of Corporate Affairs (the "MCA Circulars"), Regulation 44 of the Securities

and Exchange Board of India (Listing Obligations and Disclosure Requirements)

Regulations, 2015 ("Listing Regulations") and pursuant to any other applicable laws,

rules and regulations, to seek approval of Members by way of passing of Resolution for

the following in the manner as set out in the Notice of Postal Ballot by means of remote

Director of the Company

Company.

physical copies of the Notice will not be circulated to the members.

e-voting for the resolutions set out in this postal ballot notice.

id and password fore-voting by providing above mentioned documents.

2 Ordinary Resolution Appointment of Mr. Atul Behari Lall (DIN: 00781436) as a

The voting will commence on Tuesday, May 14, 2024 at 9:00 a.m. and will end at close of

working hours i.e. by 5.00 p.m. on Wednesday, June 12, 2024 after which the e-voting

In accordance with Section 110 of the Companies Act, 2013 and Rules 22 and 20 of the Companies (Management and Administration) Rules, 2014 read with MCA Circulars,

However, it is clarified that all the persons who are Members of the Company as on Friday, May 10, 2024 ("Cut-off date") (including those Members who may not have received this

Notice due to non-registration of their email IDs with the Company or with the Depositories) shall be entitled to vote in relation to these resolutions specified in this

Details of the process and manner of remote e-voting along with the User ID and

password are provided over email to all shareholders who have registered their email

The entire shareholding of the Company is in demat mode. Therefore, the shareholders

whose email ids are not registered with the depositories, are requested to kindly register their email ids with their respective Depository Participants (DPs) and send a scanned

copy of client master to investor@masserv.com for procuring user id and password for

Alternatively, shareholders may send a request to evoting@nsdl.co.in for procuring user

Any Member who does not receive the Postal Ballot Notice may obtain the same by

sending an email at investor@masserv.com. The same can also be downloaded from the

Company's website by clicking the link: https://maxestates.in/wp-content/uploads/2024/

Please treat this Notice as our attempt to reach all our members who have missed or not received other communication on this subject matter and intend to participate in the

The Chairman or any other person authorised by the Chairman shall declare the results of

the postal ballot on or before Friday, June 14, 2024. The results of the Postal Ballot along

www.maxestates.in and shall also be communicated to BSE Limited ("BSE") and National

Stock Exchange of India Limited ("NSE"), where the Company's Equity shares are listed

and be made available on their respective websites viz www.bseindia.com and www.nseindia.com. The Company will also display the results at its Registered and

In case of any grievances/queries relating to e-voting, members may refer FAQs and user

manual for shareholders to cast their votes in the help section at www.evoting.nsdl.com or

contact at evoting@nsdl.co.in. Further, in case of grievances pertaining to the remote

evoting system, members may contact Ms. Pallavi Mhatre, Sr. Manager NSDL, 4th Floor,

A Wing, Trade World, Kamala Mills Compound, Senapati Bapat Marg, Lower Parel,

Mumbai - 400 013, email- evoting@nsdl.co.in or pallavi@nsdl.co.in or contact at

022-24997000, 48867000 or alternatively members may contact the Registrar and

Transfer Agent of the Company M/s. Mas Services Limited, concerned official

Mr. Sharwan Mangla, General Manager at 011-41320336 or sm@masserv.com.

with the Scrutinizer's report will be hosted on the website of the Company i.e

Ordinary Resolution | Appointment of Mr. Anthony Ramsey Malloy (DIN:

Description of Resolution

10545256) as a Non-Executive Non-Independent

Non-Executive Non-Independent Director of the Company.

Material related party transaction(s) amongst the

Company, Max Towers Private Limited, a wholly owned

subsidiary of the Company, and New York Life Insurance

Material related party transaction(s) amongst the

Company, Pharmax Corporation Limited, a wholly owned

subsidiary of the Company, and New York Life Insurance

(Summon To the Defendant under section 19 (4) of the Recovery of Debts Due to the Financial Institution Act 1993 read with Rule 5 of the Debts Recovery Tribunal (Procedure) Rule 1993)

> O.A NO. 694/2023 BANK OF BARODA .....APPLICANT

**VERSUS** M/S Dorothy Designer Boutique and Others ... Defendant(s)

1. M/s Dorothy Designer Boutique C/o Through Its Proprietor R/o B-1/58,59, 1st Floor, Central Market, Sector-50, NOIDA, U.P.-201301

Meenu Kaim R/o B-1/58,59, 1st Floor, Central Market, Sector- 50, NOIDA, Gautam Buddha Nagar, U.P.-201301

.....DEFENDANTS

Registrar

In the above noted application, You are required to file reply in Paper Book form in two sets, along with the documents and the affidavit personally or through your duly authorized agent or legal practitioners in this tribunal, after serving copy of the same on the applicant or his counsel / duly authorized agent after publication of the summons, and thereafter to appear before the tribunal on 27.05.2024 at 10:30 AM failing which the application shall be heard and decided in your absence.

> **Debts Recovery Tribunal** Lucknow

# THE DEBTS RECOVERY TRIBUNAL LUCKNOW

600/1 University Road Near Hanuman Setu Temple Lucknow 226007 [Summon To the Defendants under section 19(4) of the Recovery of Debts Due to the Financial Institution Act 1993 read with Rule 5 of the Debts Recovery Tribunal (Procedure)

O.A NO. 694/2023 Date: - 15.04.2024 **BANK OF BARODA** ...APPLICANT

**VERSUS** M/S Dorthy Designer Boutique And Others... ...DEFENDANT(S)

1. M/S Dorothy Designer Boutique C/o Through its Proprietor R/o B-1/58, 59, 1st Floor, Central Market, Sector-50, NOIDA, U.P. 201301

Meenu Kaim, R/o B-1/58, 59, 1st Floor, Central Market, Sector-50, NOIDA, Gautam Buddha Nagar, U.P. 201301 ...DEFENDANTS

In the above noted application, You are required to file reply in Paper Book form in two sets, along with the documents and the affidavit personally or through your duly authorized agent or legal practitioners in this tribunal, after serving copy of the same on the applicant or his counsel / duly authorized agent after publication of the summons, and thereafter to appear before the tribunal on 27.05.2024 at 10:30 AM failing which the application shall be heard and decided in your absence. Enclosure:-As above

**Debts Recovery Tribunal, Lucknow** 

# ethos | WATCH BOUTIQUES ETHOS LIMITED

Corporate Identity Number: L52300HP2007PLC030800

Registered Office: Plot No. 3, Sector- III, Parwanoo, Himachal Pradesh -173 220. Telephone: + (91) 1792 232 462/233 402; Website: www.ethoswatches.com;

## EXTRACT OF STANDALONE AND CONSOLIDATED AUDITED FINANCIAL RESULTS FOR THE QUARTER AND YEAR ENDED MARCH 31, 2024

	Particulars	Standalone			Consolidated		
S.		Quarter ended March 31, 2024 (Audited)	Year ended March 31, 2024 (Audited)	Quarter ended March 31, 2023 (Audited)	Quarter ended March 31, 2024 (Audited)	Year ended March 31, 2024 (Audited)	Quarter ended March 31, 2023 (Audited)
No.							
1	Total income from operations	25,893.96	102,009.36	21,260.79	26,094.61	102,260.89	21,258.17
2	Net Profit for the period from ordinary activities (before tax, exceptional items and/or extraordinary items)	2,537.31	10,857.95	1,746.60	2,773.76	11,131.21	1,775.27
3	Net Profit for the period from ordinary activities before tax (after exceptional items and/or extraordinary items)	2,537.31	10,857.95	1,746.60	2,773.76	11,131.21	1,775.27
4	Net Profit for the period from ordinary activities after tax (after exceptional items and/or extraordinary items)	1,901.82	8,129.21	1,307.48	2,103.14	8,329.47	1,328.41
5	Total Comprehensive Income for the period [comprising profit for the period(after tax) and other comprehensive income(after tax)]	1,891.74	8,119.13	1,290,57	1,909.66	8,287.42	1,310.79
6	Paid-up equity share capital (Face value in Rs. 10 per share)	2,448.04	2,448.04	2,334.92	2,448.04	2,448.04	2,334.92
7	Reserves (excluding revaluation reserves)						
8	Earnings per share (of Rs. 10/- each) (not annualized):						
	(a) Basic (Rs.)	7.94	34.14	5.76	8.83	34.98	5.85
	(b) Diluted (Rs.)	7.94	34.14	5.76	8.83	34.98	5.85

# Notes:

Place: Chandigarh

Date: May 13, 2024

Sr.

No.

2

3

5

8

9

Notes:

Revenue from operations

(before exceptional items)

(after exceptional items)

net of tax

of the Company

Net Profit / (Loss) for the period before tax

Net Profit / (Loss) for the period before tax

Net (Loss) / Profit for the period after tax

Net Profit / (Loss) for the period after tax

attributable to shareholders of the Company

- The above audited financial results were reviewed by the Audit Committee and approved by the Board of Directors at its meetings held on May 13, 2024. The audited financial results for the current quarter and the year have been reviewed by the Statutory Auditors of the Company. The unmodified audit report of the Statutory Auditors is being filed with the BSE and National Stock Exchange of India Limited
- The above is the extract of the detailed format of the audited guarterly and year ended financial results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the audited guarterly financial results are available on the websites of the Stock Exchanges i.e. www.bseindia.com and www.nseindia.com and the company's website at www.ethoswatches.com.

**Particulars** 

Total Other Comprehensive (Loss) / Income for the period,

Total Comprehensive (Loss) / Income for the period

(after exceptional items) attributable to shareholders

Other comprehensive (Loss) / Income for the period

Total Comprehensive (Loss) / Income attributable to

For and on behalf of the **Board of Directors of Ethos Limited** 

Quarter ended

Dec-23

(Unaudited)

9,887

(1,649)

(1,666)

(1,607)

(1,026)

(1,217)

Yashovardhan Saboo

Chairman and Managing Director

(DIN:00012158) CONCEPT

Mar-23

(Audited)

16,569

1,420

1,391

1,080

(97)

983

792

Registrar

# **FINANCIAL EXPRESS**

MAX ESTATES LIMITED 4<sup>™</sup> FLOOR, JEEVAN TARA BUILDING, PARLIAMENT STREET, NEW DELHI-110001 Notice under section 19(4) of the Recovery of Debts Due to Bank and Financial Registered office: 419, Bhai Mohan Singh Nagar, Village Railmajra, Tehsil Balachaur, Institutions Act 1993 read with rule 12 & 13 of the Debts Recovery Tribunal (Procedure Rule) 1993) in the matter of Corporate Office: Max Towers, L-20, C-001/A/1, Sector - 16B, Gautam Buddha Nagar OA No.318/2023 Date: 24.04.2024

BEFORE DEBTS RECOVERY TRIBUNAL-II, DELHI

CENTRAL BANK OF INDIA Applicant Versus M/s. MUDRA INTERNATIONAL & ANR. . Respondent

To. DEFENDANT

D1. M/s MUDRAINTERNATIONAL THROUGH ITS PROP. MURLIDHARAN Z-34 Okhla Industrial Area Phase-II, New Delhi-110020.

D2. MR. MURLIDHARAN S/o G NARAYANAN Z-34 Okhla Industrial Area Phase-II, New Delhi-110020.

Also At: Plot No. 544 H Pace City - II, Sector-37, Gurugram Haryana. Also At: Flat No.A-201 Plot No.9 Upkari Apartment Sector -12, Dwarka, New Delhi-110075.

Whereas the above named applicant(s) has/have instituted a case for recovery of Rs.29,02,540/- (Rupees Twenty Nine Lakh Two Thousand Five Hundred Forty Only) against you and whereas it has been shown to the satisfaction of the Tribunal that it is not possible to serve you in the ordinary way therefore, this notice is given by advertisement directing you to make appearance in the Tribunal on 05.08.2024 at 10:30 A.M. Take notice that in default of your appearance on the day before the mentioned, the case will be heard and determined in your absence.

All the matters will be taken up through Video Conferencing and for that purpose:-

- All the Advocates/Litigants shall download the "Cisco Webex" application
- "Meeting ID" and "Password" for the date of hearing gua cases to be
- taken by Hon'ble Presiding Officer / Registrar shall be displayed in the daily cause list itself at DRT Official Portal i.e. "drt.gov.in". In any exigency qua that, the Advocate / Litigants can contact the concerned

official at Ph. No.23748478.

Given under my hand and seal of the Tribunal this the 24" Day of April 2024. BY ORDER OF THE TRIBUNAL, SECTION OFFICER, DRT-II, DELHI

# Energy Limited

Registered Office: JSW Centre, Bandra Kurla Complex, Bandra (East), Mumbai - 400 051 Phone: 022-4286 1000 Fax: 022-4286 3000 E-mail: jswel.investor@jsw.in Website: www.jsw.in

# NOTICE TO EQUITY SHAREHOLDERS

Transfer of Equity Shares of the Company to the Investor Education and Protection Fund

Notice is hereby given to the Equity Shareholders of the Company that pursuant to Section 124(6) of the Companies Act, 2013, read with the Investor Education and Protection Fund Authority (Accounting, Audit, Transfer and Refund) Rules, 2016 ('Rules'), as amended from time to time, all Equity Shares in respect of which dividend from the Financial Year 2016-2017 has not been encashed or claimed by the Equity Shareholders for a period of 7 (seven) consecutive years, will be transferred by the Company to the demat account of the Investor Education and Protection Fund (IEPF)

The Company has sent a communication to those Equity Shareholders, whose shares are liable to be transferred to the IEPF Authority, for taking appropriate action on or before 14" August, 2024 and has also hosted the relevant details on the website of the Company at http://www.jsw.in/investors/energy/jsw-energy-investor-information-lepf. Notice is also hereby given that in the absence of receipt of a valid claim from the Equity Shareholder on or before 14th August, 2024 and with a view to comply with the requirements of the said Rules, the Company will transfer the Equity Shares, as also the said unclaimed dividend amount(s), to the IEPF Authority as per the procedure stipulated in the Rules on the due date of transfer without any further notice. Please note that no claim shall lie against the Company in respect of the Equity Shares

Equity Shareholders can claim the said Equity Shares and unclaimed dividend amount(s) from the IEPF Authority, in accordance with the procedure prescribed in the For any further communication / query please contact the Company's Registrar and

and the unclaimed dividend amount(s) transferred to the IEPF Authority. However,

Share Transfer Agent, KFin Technologies Limited, Unit: JSW Energy Limited, Selenium Tower- B. Plot No 31-32, Gachibowli, Financial District, Nanakramouda, Hyderabad -500 032. Toll free No.: 1800-3454-001, Email: einward.ris@kfintech.com.

Place: Mumbai Date: 14" May, 2024 For JSW Energy Limited Monica Chopra Company Secretary

Company Secretary Membership No. FCS - 9566

By order of the Board

Abhishek Mishra

For Max Estates Limited

# ASHIKA

# ASHIKA CREDIT CAPITAL LIMITED

CIN: L67120WB1994PLC062159 Trinity, 226/1, A.J.C Bose Road, 7th Floor, Kolkata-700020

Tel: (033) 40102500; Fax: (033) 40102543

Email: secretarial@ashikagroup.com; Website: www.ashikagroup.com Extract of Statement of Annual Audited Financial Results (Standalone)

for the Quarter and Year ended 31st March, 2024 (Rs. in Lakhs)

Quarter ended Year ended

SI. No.	Particulars	31.03.2024 (Audited)	31.03.2023 (Audited)	31.03.2024 (Audited)	31.03.2023 (Audited)
1	Total income from operations	(653.28)	(8.24)	1838.31	1059.65
2	Net Profit / (Loss) for the period (before Tax and Exceptional items )	(861.04)	2.77	1276.14	794.37
3	Net Profit / (Loss) for the period before tax (after Exceptional items )	(861.04)	2.77	1276.14	794.37
4	Net Profit / (Loss) for the period after tax (after Exceptional items )	(641.29)	(30.34)	1070.38	588.52
5	Total Comprehensive Income for the period [Comprising Profit / (Loss) for the period (after tax) and Other Comprehensive Income (after tax)]	(637.34)	(29.16)	1072.27	590.11
б	Equity Share Capital	1188.17	1188.17	1188.17	1188.17
7	Reserves (excluding Revaluation Reserve) as shown in the audited balance sheet of the previous year			5619.89	4547.62
8	Earnings Per Share (of Rs. 10/- each) (*not annualized) Basic :	(5.40)	(0.26)	9.01	4.95

Diluted: Notes:

 The above is an extract of the detailed format of standalone Financial Results for the quarter and year ended 31st March, 2024 filed with the Stock Exchanges under Regulation 33 of SEBI (Listing Obligations and Disclosure Requirements) Regulations, 2015. The full formats of financial results are available on BSE at www.bseindia.com and on company's website at www.ashikagroup.com

(5,40)

2. The above audited financial results have been reviewed by the Audit Committee and subsequently approved by the Board of Directors of the Company at their respective meetings held on 13th May, 2024. The Statutory Auditors have carried out the Review for the quarter and year ended 31st March, 2024, pursuant to Regulation 33 of SEBI (Listing Obligations and Disclosure Requirements) Regulations, 2015, as amended.

For and on behalf of the Board of Directors

(0.26)

Place : Kolkata Dated: 13.05.2024

(Pawan Jain) Executive Chairman

9.01

4.95



सेन्ट्रल बैंक ऑफ इंडिया Central Bank of India OF SECURITISATION ACT2002

BRANCH OFFICE: OKHLA INDUSTRIAL ESTATE, NEW DELHI-110020 Demand Notice under Section 13(2) of the Securitization and Reconstruction of Financial

Assets and Enforcement of Security Interest (SARFAESI) Act, 2002 to the Borrower/s. This Demand Notice is hereby given under section 13(2) of the Securitisation and Reconstruction of Financial Assets and Enforcement of Security Interest Act, 2002 (54 of 2002) read with rule 3 of the Security Interest (Enforcement) Rules, 2002 hereinafter calling upon the

under mentioned Borrowers / Guarantors to repay, the Amounts outstanding for the Credit Facilities granted to them / on their Guarantee, within 60 days from the date of this Notice. If you fail to repay to the Bank the below mentioned amount with further interest and incidental expenses, costs etc. in terms of this notice u/s 13(2) of the Act, the Bank will exercise all or any of the rights detailed under Sub-Section (4) of Section 13 and under other applicable provisions of the said Act. You are also put on notice that in terms of sub-section 4 of Section 13 you shall not transfer by sale, lease or otherwise the said secured assets detailed below of this notice without obtaining written consent of the Bank. The details of the account and Secured Assets along with Amount Outstanding is given below:-

SCHEDULE OF IMMOVABLE PROPERTY & OTHER DETAILS								
Name of Borrower and Guarantor	Description of the Secured Asset	Date & Amount of 13(2) Notice						
BORROWER NAME:  (1) MRS. RANI MEHTA W/o ANIL MEHTA (PARTNER OF M/s JMD ADHEOIL) Ground Floor, Part of Property No.9/12, Village - Tihar, Part II, Ashok Nagar, New Delhi-110018.  (2) MRS. SONI YADAV W/o SANJAY YADAV (PARTNER OF M/s JMD ADHEOIL) R/o - BG-5A/10-C, Second Floor, Paschim Vihar, New Delhi-110063	Owner of Property: Mrs. Rani Mehta W/o Anil Mehta Ground Floor, Part of Property No.9/12, Village - Tihar, Part II, Ashok Nagar, New Delhi-110018. Boundaries: North: 20 Ft Road South: Gali East: Property No.9/13 West: Property No.9/11	Date of 13(2) Notice - 19/04/2024 NPA on 20/03/2024 Rs.67,86,586/- (Rupees Sixty Seven Lakh Eighty Six Thousand Five Hundred Eighty Six Only) due to us as on 20.03.2024 (which represents the princip plus interest due as on 20.03.2024) with subsequer interest from 20.03.2024 and expenses thereon.						

Your attention is invited to the provisions of sub-section (8) of Section 13 of the SARFAESI Act, 2002 in respect of time available, to redeem the secured assets.

DATE: 13.05.2024 Authorised Officer, PLACE: NEW DELHI Central Bank of India, Okhla Industrial Estate, New Delhi

New Delhi

Raj Tiwari

For and on behalf of UPL Limited

Sr. Dec-23 Mar-23 Mar-23 **Particulars** Mar-24 Mar-24 No. (Unaudited) (Audited) (Audited) (Audited) (Audited) Revenue from operations 1,528 1,025 9,032 1,248 5,398 Profit / (Loss) before Tax from continuing operations (63)931 681 48 (Loss) / Profit before Tax from discontinued operations 603 (29)422 (59)Profit / (Loss) after Tax from continuing operations (12)573 76 (6)891 52 (Loss) / Profit after Tax from discontinued operations (151)317 402 (86)

The above results have been reviewed and recommended to the Board of Directors by the Audit Committee at its meeting held on 13th May, 2024 and subsequently

approved by the Board of Directors at its meeting held on 13th May, 2024.

Place: Mumbai Date: 13th May, 2024

<del>inancialexp.epapr.in</del>

Wholetime Director

(Rs. in Crores

DIN - 09772257

(1,779)6,424 (1,200)3,570

(Rs. in Crores)

Mar-23

(Audited)

53,576

5,320

5,150

4,414

2,010

Year ended

Mar-24

(Audited)

43,098

(1,835)

(2,087)

(1,878)

99

1,697 (1,108)5,267

469 (80)92 712 (748)150 150 150

shareholders of the Company (197)150 Paid up equity share capital 150 (Face Value of the Share - Rs. 2/- each) 24,657 26,708 Other Equity

Earnings Per Share (EPS) (of Rs. 2/- each): Basic Earnings per Share 0.52 (17.11)10.68 (17.80)45.79 Diluted Earnings per Share 0.52 10.68 (17.80)45.79 (17.11)

The above is an extract of the detailed format of audited consolidated financial results for the guarter and year ended 31st March, 2024 filed with the Stock Exchanges.

under Regulation 33 of the Securities and Exchange Board of India (Listing Obligations and Disclosure Requirements) Regulations, 2015, as amended. The full

**UPL Limited** 

CIN: L24219GJ1985PLC025132

Regd. Office: 3 -11, G.I.D.C., Vapi, Valsad-396195, Gujarat Telephone: +91 260 2432716 | Email: upl.investors@upl-ltd.com | Website: www.upl-ltd.com

EXTRACT OF AUDITED CONSOLIDATED FINANCIAL RESULTS FOR THE QUARTER AND YEAR ENDED 31<sup>ST</sup> MARCH, 2024

Mar-24

(Audited)

14,078

135

30

(80)

(299)

(379)

(237)

format of the audited financial results (consolidated and standalone) for the quarter and year ended 31st March, 2024 are available on the Company's website viz. www.upl-ltd.com and on the website of BSE (www.bseindia.com) and NSE (www.nseindia.com). 2. For the other line items referred in regulation 52 (4) of the SEBI LODR Regulations, pertinent disclosures have been made to NSE (www.nseindia.com) and can also be

accessed on the Company's website viz. www.upl-ltd.com. Key standalone financial information is as under:

Quarter ended Year ended

### ਅੱਜਦੀ 🖟 ਆਵਾਜ

#### ਪਾਣੀ ਦੀ ਸਮੱਸਿਆ ਨਾਲ ਜੁਝ ਰਹੇ ਕਿਲਾ ਪੱਤੀ ਹੈਡਿਆਇਆ ਦੇ ਨਿਵਾਸੀ

ਬਰਨਾਲਾਂ• ਬੈਧਨ ਤੋੜ ਸਿੰਘ ਕਈ ਦਿਨਾਂ ਤੋਂ ਘਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਮਹੱਲਾ ਨਿਵਾਸੀਆਂ ਨੇ ਪੈਜਾਬ

ਸਾਰੇ ਮਹੱਲੇ ਵਾਸੀਆਂ ਦਾ ਜੀਵਨ ਅਸਤ ਵਿਅਸਤ ਹੋਇਆ ਪਿਆ ਹੈ ਕਿਉਂਕਿ ਘਰਾਂ ਵਿੱਚ ਰਸੋਈ. ਨਹਾਉਣ ਅਤੇ ਫਲਸ ਲਈ ਹਰ ਪੈਤ ਉਹਨਾਂ ਨੂੰ ਕਦੇ ਵੀ ਕਾਰਜ ਸਾਧਕ ਅਫਸਰ



ਕਰਨਾ ਚਾਹਿਆ ਪ੍ਰੰਤੂ ਉਹਨਾਂ ਨੇ ਫੋਨ ਚੁੱਕਣਾ ਵੀ ਮਨਾਸਿਬ ਨਹੀਂ ਸਮਝਿਆ, ਉਹਨਾਂ ਦੱਸਿਆ ਕਿ ਪਾਣੀ ਦੀ ਇਹ ਸਮੱਸਿਆ ਕੇਵਲ ਉਹਨਾਂ ਦੇ ਕ ਪੰਦਾਦੀ ਇਹ ਸਮਾਸ਼ਾਨਾ ਕਰਨ ਚੁਹਨਾ ਦ ਹੀ ਇਲਾਕੇ ਦੀ ਨਹੀਂ ਹੈ ਬਲਕਿ ਹੈਡਿਆਇਆ ਦੇ ਜਿਆਦਾਤਰ ਇਲਾਕੇ ਪਾਣੀ ਦੀ ਇਸ ਸਮੱਸਿਆ ਨਾਲ ਜੂਝ ਰਹੇ ਹਨ ਪ੍ਰੰਤੂ ਪ੍ਰਸ਼ਾਸਨ ਅੱਖਾਂ ਮੀਚ ਕੇ ਸਭ ਕੁਝ ਅੱਖਾਂ ਉਹਲੇ ਕਰੀ ਜਾ

ਦਾ ਸਾਲ ਤਾਂ ਸਮਰਥਾ ਸਮਰਥਾ ਜਿਸ ਵਾਟਰ ਸਪਲਾਈ ਮਹਿਕਮੇ ਦੇ ਜੋਈ ਗੁਰਜਿੰਦਰ ਸਿੰਘ ਨਾਲ ਗੱਲਬਾਤ ਕਰੀ ਤਾਂ ਉਹਨਾਂ ਦੱਸਿਆ ਕਿ ਪਾਣੀ ਦੀ ਇਹ ਸਮੱਸਿਆ ਮੰਟਰ ਖਰਾਬ ਹੋ ਜਾਣ ਕਾਰਨ ਆਈ ਸੀ ਹੁਣ ਮੰਟਰ ਨੀਕ ਕਰਵਾ ਵਿੱਚੀ ਗਈ ਹੈ ਤੋਂ ਜਲਦ ਹੀ ਪਾਣੀ ਦੀ ਸਪਲਾਈ ਨੌਰਮਲ ਕਰਵਾ ਦੇਵਾਂਗੇ ਇਸ ਮੌਕੇ ਮਹੱਲਾ ਨਿਵਾਸੀ ਕੋਲਾ ਸਿੰਘ ਪਰਮਜੀਤ ਕੌਰ ਜਸਵੇਤ ਕੌਰ ਐਗਰੇਜ਼ੋ

ਸਿੰਘ, ਧਰਮਜੀਤ ਕਰ, ਜਸਵਤ ਕਰ, ਅਗਰਜ਼ ਕੌਰ, ਗੁਰਮੇਲ ਕੌਰ, ਮੁਖਤਿਆਰ ਕੌਰ, ਚਮਕਾਰ ਸਿੰਘ, ਪ੍ਰਕਾਸ਼ ਸਿੰਘ, ਬਿਦਰ ਕੌਰ, ਹਰਦੇਵ ਕੌਰ, ਮਲ ਕੌਰ, ਗੁਰਮੀਤ ਕੌਰ, ਸਿੰਧ, ਸਿੰਦਰ ਕੌਰ, ਹਰਦੀਪ ਕੌਰ ਤੇ ਮੂਰਤੀ ਕੌਰ ਆਦਿ ਹਾਜ਼ਰ

#### AJ DI AWAAZ ਸਪਾਰਕਲਿੰਗ ਕਿਡਜ਼ ਸਕੂਲ ਦੇ ਸ਼ਾਨਦਾਰ ਰਹੇ ਸਲਾਨਾ ਨਤੀਜੇ

ਪਾਤੜਾਂ • ਬਲਬੀਰ ਸਿੰਘ ਢਿੱਲੋਂ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਵਿਦਿਆਰਥਣ ਦੀਆਂ ਨੇ 95 ਪ੍ਰਤੀਸ਼ਤ ਅੰਕ

ਸਪਾਰਕਲਿੰਗ ਕਿਡਜ਼ ਦਾ ਵਾਊਂਡੇਸ਼ਨ ਸਕੂਲ ਪਾਤੜਾਂ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਸੀਬੀਐਸਈ ਵੱਲੋਂ ਬਾਰਵੀਂ ਕਲਾਸ ਦੇ ਐਲਾਨੇ ਗਏ ਨਤੀਜ਼ਿਆਂ ਵਿੱਚ ਮੱਲਾਂ ਮਾਰੀਆਂ ਹਨ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਹਰਮਨਦੀਪ ਕੌਰ ਹਰੀਕਾ ਨੇ ਦੱਸਿਆ ਕਿ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਹੈ ਤੇ ਪ੍ਰੀਖਿਆ ਵਿੱਚ ਬੈਠੇ ਸਾਰੇ ਵਿਦਿਆਰਥੀ ਪ੍ਰੀਜ਼ਿਆ ਵਿੱਚ ਕੋਨੇ ਸਾਰੇ ਵਿਦਿਆਰਥੀ ਸਨਵਾਰ ਅੱਗ ਕੇ ਜ਼ਿਆ ਹੋਰ ਹਨ। ਉਹਨਾਂ ਦੱਸਿਆ ਕਿ ਬਾਰਵਾਂ ਦੇ ਐਲਾਨੇ ਗਏ ਨਤੀਜ਼ਿਆਂ ਦੌਰਾਨ ਆਫਟਸ ਦੀ ਵਿਦਿਆਰਥਨ ਮਹਿਕਜ਼ੋਤ ਕੌਰ ਅਤੇ ਵਿਦਿਆਰਥਨ ਮਹਿਕਜ਼ੋਤ ਕੌਰ ਅਤੇ ਵਿਦਿਆਰਥਨ ਮਹਿਕਜ਼ੋਤ ਕੌਰ ਅਤੇ ਵਿੱਚ 9.6 ਫੀਜ਼ੀਵਾਂ ਐਲ ਨੇ ਕੇ ਪਹਿਲਾ ਸਥਾਨ ਹਾਂਸਿਲ ਕੀਤਾ ਹੈ। ਵਿਦਿਆਰਥਣ ਮਾਨਮੀ ਕਾਰਸਕਸ) 5.6 ਪ੍ਰੀਜ਼ਿਆ ਕੋਟ ਨੇ ਦੂਜੇ ਸਥਾਨ ਤੋਂ ਤੁਹੀਂ ਅਤੇ ਤਾਨੀਆ ਕਾਰਸਕਸੁਤਨ ਡੀਜ਼ਾਂ ਅਤੇ ਲੈ ਕੇ ਪਹਿਲਾ ਕਾਰਸਕਸੁਤਨ ਡੀਜ਼ਾਂ ਅਤੇ ਲੈ ਕੇ ਪਹਿਲਾ ਕਾਰਸਕਸੁਤਨ ਡੀਜ਼ਾਂ ਅਤੇ ਲੈ ਕੇ ਤੀਜ਼ ਸਥਾਨ ਤੋਂ ਰਹੀ ਅਤੇ ਤਾਨੀਆਂ ਕਾਰਸਕਸੁਤਨ ਡੀਜ਼ਾਂ ਅਤੇ ਲੈ ਕੇ ਤੀਜ਼ੇ ਸਥਾਨ ਤੋਂ ਰਹੀ। 10-2 ਹਿਊਮੈਂਨਟੀਜ਼ ਦੀ

ਲੈ ਕੇ ਦੂਜਾ ਸਥਾਨ ਅਤੇ ਗੁਰਅੰਸ਼ ਅਤੇ ਹਰਸਿਮਰਤ ਕੌਰ ਨੇ 93 ਪ੍ਰਤੀਸ਼ਤ ਨੰਬਰ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ। 10+2 ਸਾਇੰਸ ਤੁਸਰਾ ਸਕਾਨ ਹਾਮਨ ਕਰਤਾ 1002 ਸਾਇਸ ਵਿੱਚੋਂ ਵਿਦਿਆਰਥਣ ਤਨਵੀ 91.4 ਪ੍ਰਤੀਸ਼ਤ ਅੰਕ ਲੈ ਕੇ ਅੱਵਲ ਰਹੀ। ਵਿਦਿਆਰਥਣ ਆਰੂਸ਼ੀ ਸਾਇੰਸ ਵਿੱਚੋਂ 90.4 ਪ੍ਰਤੀਸ਼ਤ ਅੰਕ ਲੈ ਕੇ ਦੂਜੇ ਅਤੇ ਵਿਦਿਆਰਥਣ ਜਪਰੀਤ ਕੌਰ 86.2 ਫ਼ੀਸਦ ਅੰਕ ਲੈ ਕੇ ਸਾਇੰਸ ਵਿੱਚੋਂ ਤੀਸਰੇ 8.2 ਡੀਗਦ ਅੱਕ ਲੈ ਕੇ ਸਾਲਿਜ਼ ਵਿੱਚ ਦੀਸ਼ਕੇ ਸਾਲਾਨ ਤੋਂ ਰਹੀ। ਇਸ ਸਾਲ ਸੀਸ਼ੀਐਸਈ ਦੀ ਸਲਾਨਾ ਪ੍ਰੀਚਿਆ ਦਿੱਚ 5 ਵਿਦਿਆਰਥੀਆਂ ਨੇ 59 ਪ੍ਰਤੀਸ਼ਡ ਤੋਂ ਵੱਧ, 10 ਵਿਦਿਆਰਥੀਆਂ ਨੇ 60 ਪ੍ਰਤੀਸ਼ਡ ਤੋਂ ਵੱਧ, 11 ਵਿਦਿਆਰਥੀਆਂ ਨੇ 80 ਪ੍ਰਤੀਸ਼ਡ ਤੋਂ ਵੱਧ, 10 ਵਿਦਿਆਰਥੀਆਂ ਨੇ 80 ਪ੍ਰਤੀਸ਼ਡ ਤੋਂ ਵੱਧ, 10 ਵਿਦਿਆਰਥੀਆਂ ਨੇ 75 ਪ੍ਰਤੀਸ਼ਡ ਤੋਂ ਵੱਧ, 10 ਵਿਦਿਆਰਥੀਆਂ ਨੇ 75 ਪ੍ਰਤੀਸ਼ਡ ਤੋਂ ਵੱਧ ਲੋਗ ਜਦੀਸ਼ 10 ਵਿਦਿਆਰਥੀਆਂ ਨੇ 70 ਪ੍ਰੀਸ਼ਲੀ ਤੋਂ ਵੱਧ ਅੱਕ ਪ੍ਰਾਪਤ ਕੀਤੇ। ਉਨ੍ਹਾਂ ਦੀਸ਼ਿਆ ਵਿਦੇ ਕਪ੍ਰੀਚਿਆ ਦੇਵ ਵਾਲੇ ਸੰਭ 98 ਵਿਦਿਆਰਥੀ 00 ਪ੍ਰਤੀਸ਼ਡ ਤੋਂ ਵੱਧ ਅੱਕ ਲੈ ਕੇ ਪਹਿਲਾਂ ਦਰ ਜੀਵਿਆਰਥੀ ਨਹਾਂ ਸ਼ਹਿਲ ਤੋਂ ਵੱਧ ਅੱਕ ਲੈ ਕੇ ਪਹਿਲਾਂ ਦਰ ਜੀਵਿਆਰਥੀ 20 ਪ੍ਰਤੀਸ਼ਡ ਤੋਂ ਵੱਧ ਅੱਕ ਲੈ ਕੇ ਪਹਿਲਾਂ ਦਰਜ਼ ਵਿੱਚ ਪਾਸ ਹੋਏ ਹਨ।

#### ਬਹਮ ਕੁਮਾਰੀ ਆਸ਼ਰਮ ਵਿੱਚ ਮਨਾਇਆ ਗਿਆ ਮਾਂ ਦਿਵਸ

ਤਪਾ ਮੰਡੀ • ਵਿਸ਼ਵਜੀਤ ਸ਼ਰਮਾ ਸਥਾਨਕ ਬ੍ਰਹਮ ਕੁਮਾਰੀ ਆਸ਼ਰਮ ਵਿੱਚ ਮਾਂ ਦਿਵਸ ਮੌਕੇ ਇੱਕ ਸਾਦਾ

ਪ੍ਰੰਤੂ ਪ੍ਰਭਾਵਸ਼ਾਲੀ ਕਰਵਾਇਆ ਗਿਆ। ਜਿਸ ਮੌਕੇ ਵੈਟਰਨਰੀ

ਸਵਾਗਤ ਕਰਦਿਆਂ ਹੋਇਆ ਕਿਹਾ ਕਿ ਇਹ ਬੜੀ ਖਸ਼ੀ ਵਾਲਾ ਮੌਕਾ ਹੈ। ਕਿ ਇਹ ਬੇੜੀ ਖੁਸ਼ੀ ਵਾਲਾ ਸਕਾ ਹੈ। ਜਦ ਸਾਨੂੰ ਇਹ ਸਮਾਗਮ ਕਰਵਾਉਣ ਦਾ ਮੌਕਾ ਮਿਲ ਰਿਹਾ ਹੈ। ਇਸ ਮੌਕੇ ਮਾਂ ਦੀ ਮਹੱਤਤਾ ਤੇ ਬੋਲਦੇ ਹੋਏ ਮੁੱਖ ਮਹਿਮਾਨ ਅਵਨੀਤ ਕੌਰ ਭੱਟੀ ਨੇ ਕਿਹਾ ਕਿ ਭਾਵੇਂ ਮਾਂ ਸ਼ਬਦ ਬਹੁਤ ਛੋਟਾ ਪੇਸ਼ ਕੀਤੇ , ਜਿਸ ਵਿੱਚ ਮਾਂ ਦੀ ਹੈ ਪਰ ਮਾਂ ਦੀ ਜ਼ਿੰਦਗੀ ਵਿੱਚ ਭੂਮਿਕਾ ਮਹੱਤਤਾ ਨੂੰ ਦਰਸ਼ਾਇਆ ਗਿਆ। ਬਹੁਤ ਅਹਿਮ ਹੈ ਅਤੇ ਮਾਂ ਸਾਡੀ ਇਸ ਮੌਕੇ ਭੈਣ ਕਾਂਤਾ ਅੰਮ੍ਰਿਤਪਾਲ, ਜ਼ਿੰਦਗੀ ਵਿੱਚ ਕਈ ਤਕਾਂ ਦੇ ਕੋਲ ਆਲਾਵਾ ਦਗੀ ਵਿੱਚ ਕਈ ਤਰ੍ਹਾਂ ਦੇ ਰੋਲ

ਕਰਵਾਇਆ ਗਿਆ। ਜਿਸ ਮੌਕੇ ਵੇਟਰਨਗੈ ਸੰਕਿ ਦੀ ਅਨਨੀਤ ਕੌਰ ਕਾਂਟੀ ਮੁੱਖ ਮਹਿਮਾਨ ਦੂਜੇ ਪਧਾਰੇ। ਇਸ ਮੌਕੇ ਆਸ਼ਮਰ ਦੇ ਸੰਚਾਣ ਕਾਂ ਲੇਂਦ ਰੁਸ਼ਾ ਦੇ ਹੋ ਕਾਂ ਲੇਂਦ ਰੁਸ਼ਾ ਦੇ ਹੋ ਨੂੰ ਉਹਨਾਂ ਦਾ ਅਦਾ ਕਰਦੀ ਹੈ ਅਤੇ ਉਸ ਤੋਂ ਬਰੋਰ

ਸਾਡਾ ਜੀਵਨ ਅਧੂਰਾ ਹੈ। ਉਨਾ ਇਹ ਵੀ ਕਿਹਾ ਕਿ ਬੱਚੇ ਦੀ ਪਹਿਲੀ ਵੀ ਕਿਹਾ ਕਿ ਬੱਚ ਦੀ ਪਹਿਲੀ ਅਧਿਆਪਕ ਉਸਦੀ ਮਾਂ ਹੀ ਹੁੰਦੀ ਹੈ, ਜਿਸ ਤੋਂ ਉਹ ਸਿੱਖਣਾ ਸ਼ੁਰੂ ਕਰਦੀ ਹੈ। ਇਸ ਮੌਕੇ ਪ੍ਰੋਗਰਾਮ ਦੌਰਾਨ ਕਈ ਬੱਚਿਆਂ ਨੇ ਕਲਚਰਲ ਪ੍ਰੋਗਰਾਮ ਵੀ

ਨੀਟ, ਸਮਿਤ, ਵਿਕਾ ਮੋੜ, ਜਗਦੀਸ਼, ਊਸ਼ਾ ਭਾਰਤੀ, ਰੀਤੂ ਰਾਣੀ ਤੋਂ ਇਲਾਵਾ ਬੜੀ ਵੱਡੀ ਗਿਣਤੀ ਵਿੱਚ

# ਨਰਮੇ ਦੀ ਫਸਲ ਦੀ ਕਾਮਯਾਬੀ ਲਈ ਹਰ ਸੰਭਵ

ਮਾਨਸਾ ● ਰੀਤਵਾਲ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ, ਸ੍ਰੀ ਜਸਵੰਤ ਸਿੰਘ

ਡਾਇਰੈਕਟਰ ਖੇਤੀਬਾੜੀ (ਕਪਾਹ), ਸ੍ਰੀ

ੀ ਪ੍ਰਗਤੀ ਵਾਚਣ ਲਈ ਮੀਟਿੰਗ ਗਈ। ਡਿਪਟੀ ਡਾਇਰੈਕਟਰ

MAX ਮੈਕਸ ਐਸਟੇਟਸ ਲਿਮਟਿਡ

(CIN: U70200P82016PLC040200)
ਭੰਜਸਟਰਕ ਵਾਰਤ: 419, ਕਾਈ ਜੇਹਨ ਜਿੰਘ ਨਗਰ, ਪਿੰਡ ਕੋਲਮਾਜ਼ਕਾ, ਡਹਿਸੀਲ ਬਲਾਚੌਰ
ਬੰਜਸਟਰਕ ਵਾਰਤ: 419, ਕਾਈ ਜੇਹਨ ਜਿੰਘ ਨਗਰ, ਪਿੰਡ ਕੋਲਮਾਜ਼ਕਾ, ਡਹਿਸੀਲ ਬਲਾਚੌਰ
ਬਿਲ੍ਹਾ ਐਸ ਪੀ ਐਸ ਨਗਰ (ਨਵਾਂਬਹਿਰ), ਪੰਜਾਬ – 144 533
ਕਾਰਪੈਂਡਟ ਦਾਰਤ: ਐਗ ਟਾਵਰਜ਼, ਐਲ –20, ਸੀ-001/ਏ/, ਸੈਂ ਕੋਫਰ-16ਜ਼ੀ, ਗੰਗਮ ਮੁੱਧ ਨੂੰ ਪੰਜਾਬ ਦੇ ਜ਼ਿਲ੍ਹਾ ਨੂੰ ਜ਼ਿਲ੍ਹਾ ਜ਼ਿਲ੍ਹਾ ਕੁਝਾਰ ਫੋਨ -91 120 4742222,
ਏਮਿਲ: secretain@maxesatlester, ਜੋ ਦੱਸਾਸਟੈਂਟ: www.maxesatlester)

iਸਟਲ ਬੈਲਟ ਅਤੇ ਰਿਮੋਟ ਈ-ਵੋਟਿੰਗ ਦੀ ਜਾਣਕਾਰੀ ਦਾ ਨੋਟਿਸ

HINCO NECT DICE DICE THE COLD IN INCOMENT IN MANY PARTY AND THE PRICE OF THE WAY FOR PARTY AND THE WAY FOR P

ਸੀ ਅਤੁਲ ਬਿਹਾਰੀ ਲਾਲ (ਡੀਆਈਐਨ00781436) ਦੀ ਕੰਪਨੀ ਗੋਰ ਕਾਰਜਕਾਰੀ ਗੋਰ ਅਜਾਦ ਡਾਇਰੈਕਟਰ ਵਜੋਂ ਨਿਯੁਕਤੀ ਮੌਕਸ ਟਾਵਰਸ ਪ੍ਰਾਈਵੈਟ ਲਿਮਟਿਡ ਜੋ ਕੰਪਨੀ ਦੀ ਕੁੱਲ ਮਾਲ ਵਾਲੀ ਸਬਸ਼ਿਤਰੀ ਹੈ ਅਤੇ ਨਿਊ ਯਾਰਕ ਲਾਈਵ ਇਸ਼ੋਰੋਂ ਦ ਦਰਮਿਆਨ ਪਾਰਟੀਆਂ ਦੇ ਲੌਣ-ਦੇਣ ਦੋ ਮਟੀਰੀਅਲ ਸੰਬੰਧੀ

ਵਾਰਮੰਕਸ ਕਾਰਪੋਰੇਸ਼ਨ ਲਿਮਟਿਡ ਜੋ ਕੰਪਨੀ ਦੀ ਕੁੱਲ ਮਾਲਟ ਸਬਜਿਤਰੀ ਹੈ ਅਤੇ ਨਿਊ ਯਾਰਕ ਲਾਈਫ ਇਸ਼ੋਰੇਂਸ ਦਰਮਿਆਨ ਪਾਰਟੀਆਂ ਦੇ ਲੈਣ-ਦੋਣ ਦੇ ਮਟੀਰੀਅਲ ਸੋਬੰਧੀ

वर्षिक चण्ण के बाव विकास निकास । वर्ष्णाक चण्णाक वेद्या शिक्षा के अध्योज महाकार १०० वर्ष बेधारीमा (शिक्षारेट में के मेकावीलाटबीला) इससा 2014 वे शिक्षा 22 में दें 20 किया है में शेकांडी महाजुबल गांत्र प्रशिक्ष स्वारं के प्रशास शिक्षा है तरिवार सोक्षा विकास प्राचीन को सीक्षारें माने माने किया की पिक्षासी इंद्यान्त्र 10 माने 2024 है वर्ष रूप बेहर विकास प्रीचित्र प्राचीन की सीक्षार मीत्र माने किया की पिक्षासी बोधारी केंद्र सीक्षारक रूप देश चारा प्रशास की प्रशास की प्रशास केंद्र सीक्षारक रूप देश चारा प्रशास की प्रश

ਸ਼ਲ ਦੇ ਰੰਗ ਵਜੋਂ ਸ਼ੇਅਰ ਹੋਸਤਰ ਆਪਣੀ ਬੋਨੜੀ evoting@nodi.co.in 'ਤੇ ਵੀ ਆਪਣੇ ਉਪਰੋਸ਼ਤ ਚਰਸਾਏ ਸਵੇਂ ਵੱਗਾ ਵਜੋਂ ਸ਼ੇਅਰ ਹੋਸਤਰ ਆਪਣੀ ਬੋਨੜੀ ਦਾ ਦਾ ਗਰਜ਼ ਹਾਸਲ ਕਰ ਸ਼ਸਦੇ ਹਨ। ਰੰਗ ਸਿੰਸ ਸ਼ੁਰੂਨ ਪੁੱਜਵਾਂ ਸ਼ੁਰੂਰ ਵਾਲੇ ਜੋੜੇ ਵਾਲੇ ਦਾ ਜ਼ਿਲ੍ਹਾ ਦੀ ਜ਼ਿਲ੍ਹਾ ਦੀ ਜ਼ਿਲ੍ਹਾ ਜ਼ਿਲ੍ਹਾ ਜ਼ਿਲ੍ਹਾ ਜ਼ਿਲ੍ਹਾ ਦੀ ਜ਼ਿਲ੍ਹਾ ਜ਼ਿ

बारी बार गए जे स्थिप बात अवार क्या प्रचार त्या बारा क्या प्रकार के प्रकार का अध्या क्या का विशेष का विशेष की क के क्यांत्रिक के क्यांत्रिक के क्यांत्रिक के क्यांत्रिक के क्यांत्रिक क्या

ਬਾ-ਅਦਾਲਤ ਨਾਇਬ ਤਹਿਸੀਲਦਾਰ-ਕਮ-ਸਹਾਇਕ ਕੁਲੈਕਟਰ ਦਰਜਾ ਪਹਿਲਾ ਬਾਪਤੂਰਾਣਾ ਕਿਲ੍ਹਾ ਮੰਗਾ (ਨਵਾਨ : ਸੁਖਵੇਵ ਸਿੰਘ ਪੁੱਤਰ ਲੋਕਾ ਸਿੰਘ ਵਾਸੀ ਜੋ ਸਿੰਘ ਵਾਲਾ ਤਹਿਸੀਲ ਬਾਲਾ ਹੈ। ਵਾਲਾ ਤਹਿਸੀਲ ਬਾਲਾ ਹੈ।

ਬਨਾਮ ਲਵਿੰਦਰ ਕੌਰ ਵਿਧਵਾ ਗੁਰਜੰਟ ਸਿੰਘ ਪੁੱਤਰ ਜੋਗਿੰਦਰ ਸਿੰਘ ਵਗੈਰਾ ਵਾਸੀਆਨ ਜੈ ਸਿੰਘ ਵਾਲ ਤਹਿਸੀਲ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ

ਕਾਇਤ ਜਾਂ ਪੁੱਛਗਿੱਛ ਜੋ ਈ-ਵੋਟਿੰਗ ਨਾਲ ਸਬੰਧਤ ਹੋਵੇ ਮੈਂਬਰਜ਼ ਐੱਫਏਕਿਊਜ਼ ਨੂੰ ਸੰਬੱਧ

ਕੰਪਨੀ ਸੈਕਟਰੀ ਮੈਂਬਰਸ਼ਿਪ ਨੰਬਰ ਐੱਫਸੀਐੱਸ 9596

ਸਹਾਇਕ ਕਲੈਕਟਰ ਦਰ

। 1 ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗੀ ਅਤੇ ਬੁੱਧਵਾਰ 12 ਜੂਨ 2024 ਨੂੰ ਕੰਮ ਮ 5.00 ਵਜੇ ਖਤਮ ਹੋਵੇਗੀ ਜਿਸਦੇ ਬਾਅਦ ਐੱਨਐੱਸਡੀਐੱਲ ਵੱਲੋਂ ਈ

ਤੀਬਾੜੀ (ਕਪਾਹ) ਸੀ ਧਰਮਪਾਲ ਨੇ ਕਿਹਾ

ਧਰਮਪਾਲ ਵੱਲੋਂ ਮਾਨਸਾ ਵਿਖੇ ਅਧਿਕਾਰੀਆ ਨਾਲ ਨਰਮੇ ਦੀ ਫਸਲ ਦੀ ਬਿਜਾਈ ਦੀ ਹੁਣ ਕਿ ਨਰਮੇ ਦੀ ਫਸਲ ਨੂੰ ਕਾਮਯਾਬ ਕਰਨ

ਵਿੱਚ ਪੂਰਾ ਕਰਨਾ ਯਕੀਨੀ ਬਣਾਇਆ ਜਾਵੇ। ਹਰ ਬਲਾਕ ਵਿੱਚ 5-5 ਪ੍ਰਦਰਸ਼ਨੀ ਪਲਾਟ ਬਿਜਵਾਏ ਜਾਣ ਤਾਂ ਜੋ ਇਨ੍ਹਾਂ ਪਲਾਟਾਂ ਵਿੱਚ ਪੰਜਾਬ

ਕੋਈ ਮਾੜਾ ਅਸਰ ਨਹੀਂ ਪੈਂਦਾ। ਇਸ ਮੌਕੇ ਖੇਤੀਬਾੜੀ ਅਫ਼ਸਰ ਭੀਖੀ, ਹਰਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ 11000 ਹੈਕਟੇਅਰ ਰਕਬੇ ਵਿੱਚ ਨਰਮੇ

#### ਅਰਵਿੰਦ ਖੰਨਾ ਅੱਜ ਸ਼ਹਿਰ 'ਚ ਨੁੱਕੜ ਚੋਣ ਮੀਟਿੰਗਾਂ ववरुवो : वॉप्टिल/ वाववा

ਮੰਡਲ ਧਰੀ ਦੇ ਪਧਾਨ ਅਰਣ ਆਰੀਆ ਨੇ ਦੱਸਿਆ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਆਪਣੀ ਚੋਣ ਮੁਹਿਮ ਅਰਵਿੰਦ ਖੰਨਾ ਆਪਣੀ ਚੋਣ ਮੁਹਮ ਦੌਰਾਨ 14 ਮਈ ਨੂੰ ਧੂਰੀ ਸ਼ਹਿਰ ਦੇ ਵੱਖ ਵੱਖ ਵਾਰਡਾਂ ਤੋਂ ਇਲਾਵਾ ਬਾਜੀਗਰ ਬਸਤੀ ਵਿਖੇ ਨੁੱਕੜ ਚੋਣ ਰੈਲੀਆਂ ਨੂੰ ਸੰਬੰਧਨ ਕਰਨਗੀ ਉਪਰੋਕਤ ਆਗੂਆਂ ਨੇ ਦਾਅਵਾ ਕੀਤਾ ਕਿ ਭਾਜਪਾ ਇਸ ਨੇ ਦਾਅਵਾ ਕੀਤਾ ਕਿ ਭਾਜਪਾ ਇਸ ਰਾਚ ਚਾਰ ਸੌਂ(400) ਤੋਂ ਵਧੇਰੇ ਸੀਟਾਂ ਜਿੱਤ ਕੇ ਮੁੜ ਤੋਂ ਦੇਸ਼ 'ਚ ਐਨ ਡੀ ਏ

ਮੋਹਰ ਨਾਨ .. -ਸਹੀ/-ਨਾਇਬ ਤਹਿਸੀਲਦਾਰ, ਫਿਲੌਰ।

# lassified Advertisements ge of Name ਮੈਂ ਬੇਅੰਤ ਕੌਰ ਬੜਿੰਗ ਪਤਨੀ ਪ੍ਰਦੀਪ ਮੈਂ ਬਿਮਲਾ ਦੇਵੀ ਪਤਨੀ ਸ਼੍ਰੀ ਰਾਜ v cahbarval Vol 1al ਸਿੰਘ ਵਾਸੀ ਭੌਤਨਾ ਤਹਿਸੀਲ ਤਪਾ ਜ਼ਿਲ੍ਹਾ ਕੁਮਾਰ ਵਾਸੀ ਪਿੰਡ ਤੋਂ ਡਾਕਖਾਨਾ ਗੁੜ੍ਹਾ

Change of Name I, Sunny Sabharwal S/o Lal Chand R/o Village Simbli, PO Mehtiana, Tehsil & Distt. Hoshiarpur Punjab have changed my name from Sunny to Sunny

Sabharwal, Concerned note, I, Taranjit Kaur W/o Surinder Singh R/o Village Bhaliala PO Bassi Wazid Distt. Hoshiarpur

I.Balwinder Kaur W/o Maniit Ngar, Basti Mithu, Jalandhar have changed my name from Balwinder Kaur to Simran Kaur. All

I. Narinder Kaur W/o Mohan Lal R/o Village Daulatpur, PO. Raipur, District Jalandhar, Punjab, India. I have changed my name from Narinder Kaur to Narinder Kaur Alias Kamlesh Rani All con-

> ਮੈਂ ਨਿਰਮਲ ਕੁਮਾਰ ਭਾਰਗਵ ਪੁੱਤਰ ਜਗਦੀਸ਼ ਕੁਮਾਰ ਭਾਰਗਵ ਵਾਸੀ ਪਿੰਡ ਤੇ ਜਗਦਾਸ਼ ਕੁਮਾਰ ਭਾਰਗਵ ਵਾਸਾ। ਪਡ ਤ ਭਾਕਘਰ ਵਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਭਰਨ ਤਾਰਨ ਨੇ ਆਪਣਾ ਨਾਮ ਨਿਰਮਲ ਕੁਮਾਰ ਭਾਰਗਵ ਤੋਂ ਬਦਲ ਕੇ ਨਿਰਮਲ ਕੁਮਾਰ ਰੱਖ ਲਿਆ ਹੈ। ਮੈਂ ਵੇਂਦਨਾ ਦੇਵੀ ਪਤਨੀ ਨਿਰਮਲ

ਕਮਾਰ ਵਾਸੀ ਪਿੰਡ ਤੇ ਡਾਕਘਰ ਵਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਨੇ ਆਪਣਾ ਨਾਮ ਵੈਦਨਾ ਦੇਵੀ ਤੋਂ ਬਦਲ ਕੇ

ਆਪਣਾ ਨਾਮ ਵਦਨਾ ਦਵੀ ਤੋਂ ਬਦਲ ਕ ਵੈਦਨਾ ਸ਼ਰਮਾ ਰੱਖ ਲਿਆ ਹੈ। ਮੈਂ ਗੁਰਚਰਨ ਕੌਰ ਪਤਨੀ ਜਰਨੈਲ ਸਿੰਘ ਵਾਸੀ ਪਿੰਡ ਕੋਹਾਲਾ ਡਾਕਪਾਨਾ ਖੋਸਾ ਦਲ ਸਿੰਘ ਤਹਿ ਜੀਰਾ ਜਿਲਾ ਫਿਰੋਜਪਰ ਨੇ ਆਪਣਾ ਨਾਮ ਬਦਲ ਕੇ ਚਰਨ ਕੌਰ ਰੱਖ ਲਿਆ ਹੈ।

ਮੈਂ ਜਸਵੇਤ ਕੌਰ ਉਰਫ ਸੁਖਵੇਤ ਕੌਰ ਪਤਨੀ ਸ਼ੌਕੀਨ ਸਿੰਘ ਵਾਸੀ ਵਾੜਾ ਭਾਈਕਾ ਰੋਡ ਘਣੀਆਂ (ਫਰੀਦਕੋਟ) ਮੈਨੂੰ ਉਪਰੋਕਤ ਦੋਵੇਂ ਨਾਮਾਂ ਨਾਲ ਜਾਣਿਆ ਜਾਂਦਾ ਹੈ।

ਮੈਂ ਰਮਨਦੀਪ ਕੌਰ ਪਤਨੀ ਬਲਤੇਜ ਸਿੰਘ ਬਰਾੜ ਵਾਸੀ ਪਿੰਡ: ਵਿਰਕਾਂ ਵਾਲੀ ਸਿੰਘ ਬਰਾੜ ਵਾਸੀ ਪਿਛ: ਵਿਰਕਾ ਵਾਲੀ ਤਹਿ: ਜੀਰਾ (ਫਿਰੋਜ਼ਪੁਰ) ਨੇ ਆਪਣਾ ਨਾਮ ਬਦਲ ਕੇ ਰਮਨਦੀਪ ਕੌਰ ਬਰਾੜ ਰੱਖ ਲਿਆ ਹੈ।

ਮੈਂ ਹਕਮੀ ਪਤਨੀ ਜੋਗਿੰਦਰ ਸਿੰਘ ਵਾਸੀ ਪਿੰਡ ਰਕਾਸ਼ਣ ਤਹਿਸੀਲ ਨਵਾਂਸ਼ਹਿਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਆਪਣਾ ਨਾਮ ਹੁਕਮੀ ਤੋਂ ਬਦਲ ਕੇ ਚਰਣ ਕੌਰ ਰੱਖ ਲਿਆ ਹੈ।

ਮੈਂ Harmit Chand Arora ਪੁੱਤਰ Saroop Dass ਨਿਵਾਸੀ ਦੀਵਾਨ ਪੱਤੀ ਪੰਡ ਮਾੜੀ ਮੁਸਤਵਾ, ਤਹਿਸੀਲ ਥਾਘਾ ਪੁਰਾਣਾ, ਜਿਲ੍ਹਾ ਮੰਗਾ ਨੇ ਆਪਣਾ ਨਾਮ ਬਦਲ ਕੇ Harmit Chand Arora ਤੋਂ Harmit Chand Ahuja ਰੱਖ ਲਿਆ ਹੈ। ਮੈਂ Bhupinder Kumar

Harmit Chand Ahuja ਕੱਖ ਲਿਆ ਹੈ ਮੈਂ Bhupinder Kumar Chawla ਪੁਤੌਰ Sukhdev Singh ਨਿਵਾਸੀ ਪਿੰਡ ਆਸਾ ਝੁੱਕਰ, ਜਿਲ੍ਹਾ ਸ੍ਰੀ ਮੁਕਤਸ਼ਰ ਸਾਹਿਰ ਨੇ ਆਪਣਾ ਨਾਮ ਬਦਲ ਕੇ Bhupinder Kumar ਟੈਂਸ ਲਿਆ ਹੈ। ਮੈਂ Rani Bala Chawla ਪਤਨੀ Bhupinder Kumar ਨਿਵਾਸੀ ਪਿੰਡ ਲਾਗਾ ਲੋਕ ਜਿਲ੍ਹਾ ਸੀ ਅਤਸ਼ਕ ਸਾਹਿਲ ਆਸਾ ਲੋਕ ਜਿਲ੍ਹਾ ਸੀ ਅਤਸ਼ਕ ਸਾਹਿਲ

ਆਸਾ ਬੁੱਟਰ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਆਪਣਾ ਨਾਮ ਬਦਲ ਕੇ Rani Bala

Chawla ਤੋਂ Rani Bala ਨੇ ਸੰਗਾ Bala Chawla ਤੋਂ Rani Bala ਰੱਖ ਲਿਆ ਹੈ। ਮੈੰ ਰਵਿੰਦਰ ਕੌਰ (Rawinder Kaur) ਪਤਨੀ ਅਮਨਦੀਪ ਸਿੰਘ ਪਿੰਡ ਰਣੀਆ ਮਾਰਫਤ ਸਤ ਹਟੀ ਵਾਲਾ ਡਾਕ ਧਾਰੀਵਾਲ (ਗੁਰਦਾਸਪੁਰ) ਨੇ ਆਪਣਾ ਨਾਮ ਬਦਲ ਕੇ Ravinder Kaur) ਰੱਖ ਲਿਆ

ਮੈਂ ਰਾਜਵੀਰ ਸਿੰਘ ਮਠਾੜੂ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਠੱਠੀ ਭਾਈ, ਤਹਿਸੀਲ ਬਾਘਾਪੁਰਾਣਾ, (ਮੌਗਾ) ਨੇ ਆਪਣਾ ਨਾਂਅ ਬਦਲ ਕੇ ਰਾਜਵੀਰ ਸਿੰਘ ਰੱਖ ਲਿਆ ਹੈ।

ਮੈੱ ਸ਼ਿਵ ਪਾਲ ਵਸ਼ਿਸ਼ਟ ਪੁੱਤਰ ਪ੍ਰੇਮ ਪ੍ਰਕਾਸ਼ ਵਾਸੀ ਪ੍ਰਤਾਪ ਨਗਰ, ਕੋਟਕਪੂਰਾ (ਫਰੀਦਕੋਟ) ਨੇ ਆਪਣਾ ਨਾਮ ਬਦਲ ਕੇ ਸ਼ਿਵ ਪਾਲ ਰੱਖ ਲਿਆ ਹੈ।

#### ਬੇਦਖਲੀ ਨੋਟਿਸ

ਮੈਂ ਸੁਦੇਸ਼ ਕੁਮਾਰ ਪੁੱਤਰ ਲੇਟ ਸ਼੍ਰੀ ਚੂਨੀ ਲਾਲ ਵਾਸੀ ਪਿੰਡ ਜਗਤਪੁਰ, ਡਾਕਖਾਨਾ ਝਾਪੋਲਾਹੜੀ, ਤਹਿਸੀਲ ਤੇ ਜ਼ਿਲ੍ਹਾ ਪਠਾਨੂਕੋਟ ਦਾ ਰਹਿਣ ਵਾਲਾ ਹਾਂ। ਮੇਰਾ ਲੜਕਾ ਰਪਿੰਦਰ ਪਾਲ ਮੇਰੇ ਕਹਿਣੇ ਤੋਂ ਬਾਹਰ ਹੈ। ਸੋ ਅੱਜ ਮੈਂ ਉਸ ਨੂੰ ਆਪਣੀ ਤਮਾਮ ਚੱਲ-ਅਚੱਲ ਜਾਇਦਾਦ ਤੋਂ ਬੇਦਖ਼ਲ ਕਰਦਾ ਹਾਂ। ਅੱਜ ਤੋਂ ਬਾਅਦ ਉਸ ਨਾਲ ਜੋ ਵੀ ਲੈਣ-ਦੇਣ ਕਰੇਗਾ

ਸਿੰਘ ਵਾਸੀ ਭੰਗਨਾ ਭਰਿਸੀਨ ਤਪਾ ਜ਼ਿਲ੍ਹਾ ਬਰਨਾਲਾ ਨੇ ਆਪਣਾ ਨਾਲ ਬਦਲ ਕੇ ਬੇਲੇਤ ਕੰਡ ਦੇ ਲਿਆ ਦੀ ਮੌਤ ਕੁਦਵੀਲ ਸਿੰਘ Raghwi Singh ਪੁੱਤਰ ਵੰਦ ਸਿੰਘ ਵਾਲੀ ਨੰਟ ਗੁਲਾ ਬਿੰਨ ਤਹਿਸੀਨ ਤਪਾ ਜ਼ਿਲ੍ਹਾ ਬਰਨਾਲਾ ਨੇ ਆਪਣਾ ਨਾਲ ਬਦਲ ਕੇ ਕੰਘਬੀਰ ਸਿੰਘ Raghwi ਤਹਿਸੀਨ ਤਪਾ ਜ਼ਿਲ੍ਹਾ ਬਰਨਾਲਾ ਨੇ ਆਪਣਾ ਨਾਲ ਬਦਲ ਕੇ ਕੰਘਬੀਰ ਸਿੰਘ Raghwi ਨਿੰਗੂਨੇ ਬੋਟ ਜ਼ਿਲ੍ਹਾ ਨੂੰ ਭਾਕਪਾਨ ਚਾਲੇਗੀ ਸਿੰਘ ਫਿੰਗਲ ਖੇਡਾਂ, ਭਾਕਪਾਨ ਚਾਲੇਗੀ ਤਹਿਸੀਨ ਤਰਪਾ ਜ਼ਿਲ੍ਹਾ ਕਪੂਰਬਲਾ, ਜਿਲ੍ਹਾ ਜ਼ਿਲ੍ਹਾ ਕਪੂਰਬਲਾ, ਜਿਲ੍ਹਾ ਜ਼ਿਲ੍ਹਾ ਕਪੂਰਬਲਾ, ਜਿਲ੍ਹਾ ਜ਼ਿਲ੍ਹਾ ਕਪੂਰਬਲਾ, ਜਿਲ੍ਹਾ ਜਾ ਰੋਜ਼ ਦੇ ਸ਼ਿਲ੍ਹਾ ਕਪੂਰਬਲਾ, ਜਿਲ੍ਹਾ ਜਾ ਰੋਜ਼ ਦੇ ਜ਼ਿਲ੍ਹਾ ਕਪੂਰਬਲਾ, ਜਿਲ੍ਹਾ ਜਾ ਰੋਜ਼ ਦੇ ਸ਼ਿਲ੍ਹਾ ਕਪੂਰਬਲਾ, ਜਿਲ੍ਹਾ ਜਾ ਰੋਜ਼ ਦੇ ਸ਼ਿਲ੍ਹਾ ਕਪੂਰਬਲਾ, ਜਿਲ੍ਹਾ ਜਾ ਰੋਜ਼ ਦੇ ਸ਼ਿਲ੍ਹਾ ਕਿਲ੍ਹਾ ਜਾ ਰੋਜ਼ ਜਿਲ੍ਹਾ ਜ਼ਿਲ੍ਹਾ ਜ਼ਿਲ੍ਹਾ ਕਿਲ੍ਹਾ ਜਿਲ੍ਹਾ ਜਾ ਰੋਜ਼ ਦੇ ਸ਼ਿਲ੍ਹਾ ਕਿਲ੍ਹਾ ਜਿਲ੍ਹਾ ਜਾ ਰੋਜ਼ ਦੇ ਸ਼ਿਲ੍ਹਾ ਕਰਮਹਿਤ, ਜਿਲ੍ਹਾ ਜ਼ਿਲ੍ਹਾ ਕਿਲ੍ਹਾ ਨਿਰਮਹਿਤ, ਜਿਲ੍ਹਾ ਜ਼ਿਲ੍ਹਾ ਜਿਲ੍ਹਾ ਜ਼ਿਲ੍ਹਾ ਕਿਲ੍ਹਾ ਨਿਰਮਹਿਤ, ਜਿਲ੍ਹਾ ਜ਼ਿਲ੍ਹਾ ਜਿਲ੍ਹਾ ਜਿਲ੍ਹਾ ਜ਼ਿਲ੍ਹਾ ਜਿਲ੍ਹਾ ਜ਼ਿਲ੍ਹਾ ਕਿਲ੍ਹਾ ਜਿਲ੍ਹਾ ਜਿਲ੍ਹਾ ਜ਼ਿਲ੍ਹਾ ਜਿਲ੍ਹਾ ਜ਼ਿਲ੍ਹਾ ਜਿਲ੍ਹਾ ਜਿਲ੍ਹਾ ਜ਼ਿਲ੍ਹਾ ਜਿਲ੍ਹਾ ਜਿਲ੍ਹਾ ਜ਼ਿਲ੍ਹਾ ਜਿਲ੍ਹ ਜ਼ਿਲ੍ਹਾ ਜਿਲ੍ਹਾ ਜਿਲ੍ਹ ਜਿਲ੍ਹਾ ਜਿਲ੍ਹ ਜਿਲ੍ਹ ਜਿਲ੍ਹਾ ਜਿਲ੍ਹ ਜ

ਨਹੀਂ ਰਿਹਾ ਹੈ। ਇਹ ਆਪਣੇ ਹਰ ਚੰਗੇ ਮਾੜੇ ਕੰਮ ਦੇ ਖੁਦ ਜਿੰਮੇਵਾਰ ਹੋਣਗੇ ਅਤੇ ਇਨਾਂ ਨਾਲ ਕੋਈ ਵੀ ਰਿਸ਼ਤਾ ਨਾਤਾ ਰੱਖਣ ਵਾਲੇ

ਮੈਂ ਮਹਿੰਦਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਧੂਰੀ ਪਿੰਡ, ਤਹਿਸੀਲ ਧੂਰੀ (ਜਿਲ੍ਹਾ ਸੰਗਰੂਰ) ਬਿਆਨ ਕਰਦਾ ਹਾਂ ਕਿ ਮੇਰਾ ਲੜਕਾ ਗੁਰਮੀਤ ਸਿੰਘ ਮੇਰੇ ਕਹਿਣੇ ਤੋਂ ਬਾਹਰ ਹੈ। ਮੈਂ ਇਸ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਸ ਨਾਲ ਲੈਣ-ਦੇਣ ਕਰਨ ਵਾਲਾ ਖੁੱਦ ਜਿੰਮੇਵਾਰ ਹੋਵੇਗਾ। ਮੇਰੀ ਅਤੇ ਮੇਰੇ ਪਰਿਵਾਰ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ।

ਜਿੰਮੇਵਾਰ ਹੋਵੇਗਾ ਮੇਰਾ ਅਤੇ ਮੇਰੇ ਪਰਿਵਾਰ ਦਾ ਇਸ ਨਾਲ ਕੋਈ ਤਾਲਕ ਵਾਸਤਾ ਨਹੀ

ਮੈਂ ਸਤਨਾਮ ਸਿੰਘ ਪੁੱਤਰ ਦੂਲਾ ਸਿੰਘ ਵਾਸੀ ਪਿੰਡ ਗਦੱਡ ਭੈਣੀ ਦਾਖਲੀ ਘਰਕਾ ਵਾਸੀ ਪਿੰਡ ਗੁਦੜ ਭਣੀ ਦਾਖਲੀ ਘੁਰਹਾ ਤਹਿਸੀਲ ਵਾ ਜਿਲ੍ਹਾ ਫਾਜ਼ਿਲਨਾ ਸੂਚਿਤ ਕਰਦਾ ਹਾਂ ਮੇਰੇ ਪੰਜ ਬੱਚੇ ਹਨ ਮਨੀਸ਼ਾ ਰਾਣੀ, ਕਮਲਜੀਤ ਸਿੰਘ, ਕ੍ਰਿਸ਼ਨ ਸਿੰਘ, ਸਰਬਜੀਤ ਕੌਰ, ਸੁਨੀਤਾ ਰਾਣੀ ਹਨ ਮੇਰੀ ਪਤਨੀ ਮਨਜੀਤ ਕੌਰ ਅਤੇ ਲੜਕੀ ਮਨੀਸ਼ਾ ਰਾਣੀ ਅਤੇ ਲੜਕਾ ਕਮਲਜੀਤ ਸਿੰਘ ਜੋ ਕਿ ਰਾਣਾ ਅਤੇ ਲੜਕਾ ਕਸਲਜੀਤ ਸਿੰਘ ਜੋ ਕਿ ਮੇਰੇ ਕਹਿਣੇ ਤੋਂ ਬਾਹਰ ਹਨ ਆਪਣੀ ਮਨਮਰਜੀ ਕਰਦੇ ਹਨ ਇਹਨਾ ਨੂੰ ਮੈਂ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ ਇਹਨਾਂ ਨਾਲ ਮੇਰਾ ਕੋਈ ਤਲਕ ਵਾਸਤਾ ਨਹੀਂ ਰਿਹਾ ਹੈ ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ ਮੇਰੀ ਅਤੇ ਮੇਰੇ ਪਰਿਵਾਰ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ ਸਬੰਧਤ ਨੋਟ ਕਰਨ

ਵਿਅਕਤੀ ਕਿਸੇ ਤਰ੍ਹਾਂ ਦਾ ਲੈਣ ਦੇਣ ਕਰੇਗਾ ਤਾਂ ਉਸ ਦਾ ਇਹ ਖੁਦ ਜਿੰਮੇਵਾਰ ਹੋਵੇਗਾ

ਮੈਂ ਬਾਲਾ ਪਤਨੀ ਰਾਮ ਸਕਲ ਵਾਸੀ ਮਕਾਨ ਨੰਸਰ 249 ਕੱਟਰਾਂ ਮਹੱਲਾ ਚਲੈਸ਼ਰ ਮਕਾਨ ਨਥਰ 249,ਕ ਟਰਾ ਸੂਹ ਲਾ,ਜਲਪਰ ਪੰਜਾਬ ਸੂਚਿਤ ਕਰਦੀ ਹਾਂ ਕਿ ਮੇਰੀ ਨੂੰਹ ਊਸ਼ਾ ਅਤੇ ਉਸਦੀ ਬੇਟੀ ਉਪਾਸਨਾ ਅਤੇ ਉਸਦਾ ਪੁੱਤਰ ਸ਼ੋਰਿਆ (ਕੁਨੂੰ) ਮੇਰੇ ਕਹਿਣੇ ਤੋਂ ਬਾਹਰ ਹਨ ਅਤੇ ਆਪਣੀ ਮਨਮਰਜੀ ਕਰਦੇ ਹਨ ਅਤੇ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਹਨ ਮਤੇ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਹਨ। ਮੈਂ ਇਹਨਾਂ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦੀ ਹਾਂ। ਇਸ ਨਾਲ ਲੈਣ-ਦੇਣ ਕਰਨ ਵਾਲਾ ਖੁੱਦ ਜਿੰਮੇਵਾਰ ਹੋਵੇਗਾ।

ਨਿਵਾਸੀ ਕਿਰਤ ਨਗਰ, ਮਲੋਟ ਰੋਡ, ਸ੍ਰੀ APO1/191 ਜੋ ਕਾਂਤਾ ਗੋਇਲ ਪਤਨੀ ਮੁਕਤਸਰ ਸਾਹਿਬ ਦਾ ਨਿਵਾਸੀ ਹਾਂ ਅਤੇ ਕ੍ਰਿਸ਼ਨ ਕੁਮਾਰ ਦੇ ਨਾਮ ਤੇ ਪਿੰਡ ਆਲੀਕੇ ਸਿੰਘ ਭਰਾ ਦਾ ਬੇਟਾ ਯੁਵਰਾਜ ਸਿੰਘ ਅਤੇ ਪੁੱਤਰ ਕ੍ਰਿਸ਼ਨ ਕੁਮਾਰ ਨੇ ਆਪਣੇ ਨਾਮ ਬੇਟੀ ਅਮਨਦੀਪ ਕੌਰ ਬਰੀ ਸੰਗਤ ਦਾ ਸ਼ਿਕਾਰ ਹਨ ਅਤੇ ਸਾਡੇ ਕਹਿਣੇ ਤੋਂ ਬਾਹਰ ਹੈ।ਇਤਰਾਜ ਕਰਤਾ 15 ਦਿਨਾਂ ਦੇ ਅੰਦਰ ਉਪ ਹਨ। ਇਸ ਲਈ ਮੈਂ ਅਤੇ ਮੇਰਾ ਭਰਾ ਮੰਡਲ ਅਫਸਰ ਦਿਹਾਤੀ ਰਾਮਪੁਰਾ ਫੂਲ ਨਾਲ ਅਮਰਜੀਤ ਸਿੰਘ ਨਿਵਾਸੀ ਲਧਿਆਣਾ ਉਨ੍ਹਾਂ ਨੂੰ ਆਪਣੀ ਚੱਲ ਅਚੱਲ ਜਾਇਦਾਦ ਮੰਨਣਯੋਗ ਨਹੀਂ ਹੈ।

ਮੈਂ ਰਣਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਕਾਨ ਨੰਬਰ ਐਮ.ਸੀ.ਬੀ.ਜੈਡ-6,00563 ਗਲੀ ਨੰਬਰ 29 ਸੁੱਰਖਪੀਰ ਰੋਡ, ਬਠਿੰਡਾ ਬਿਆਨ ਕਰਦਾ ਹਾਂ ਕਿ ਮੇਰਾ ਲੜਕਾ ਗੁਰਪ੍ਰੀਤ ਸਿੰਘ ਅਤੇ ਇਸਦੀ ਪਤਨੀ ਸੀਮਾ ਜੋ ਕਿ ਮੇਰੇ ਕਹਿਣੇ ਤੋਂ ਬਾਹਰ ਹਨ। ਮੈਂ ਇਨ੍ਹਾਂ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਨ੍ਹਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ। ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਵੀ ਤਾਲੁਕ ਵਾ ਵਾਸਤਾ ਨਹੀਂ

ਮੈਂ ਸਰਿਦਰ ਮੱਲੀ ਪੱਤਰ ਸਾਧ ਰਾਮ ਵਾਸੀ ਪਿੰਡ ਉਟਾਲ ਤਹਿਸੀਲ ਨਵਾਂਸ਼ਹਿਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਹਾਂ। ਮੈਂ ਆਪਣੀ ਲੜਕੀ ਅੰਜਲੀ ਮੁੱਲ੍ਹੀ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਸਾਰੀ ਚੱਲ ਅੱਚਲ ਜਾਇਦਾਦ ਤੋਂ ਬੇਦਖਲ ਕਰਦਾ ਹਾ। ਇਸ ਨਾਲ ਲੈਣ ਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ ਮੇਰੀ ਅਤੇ ਮੇਰੇ ਪਰਿਵਾਰ ਦੀ ਕੋਈ ਵੀ ਜਿੰਮੇਵਾਰੀ ਨਹੀਂ ਹੋਵੇਗੀ। ਅੱਜ ਤੋਂ ਬਾਅਦ ਮੇਰਾ ਇਸ ਨਾਲ ਕੋਈ ਤਾਲੁਕ

ਵਾਸਤਾ ਨਹੀ ਹੈ। ਮੈਂ ਬਲਜਿੰਦਰ ਕੁਮਾਰ ਪੁੱਤਰ ਕਾਬਲ ਰਾਮ ਵਾਸੀ ਪਿੰਡ: ਨਰਿਆਲਾ ਡਾਕ: ਗੰਧਵਾਲ ਤਹਿ: ਗੜ੍ਹਸ਼ੰਕਰ (ਹੁਸ਼ਿਆਰਪੁਰ) ਬਿਆਨ ਕਰਦਾ ਹਾਂ ਕਿ ਮੇਰਾ ਲੜਕਾ ਕਮਲਦੀਪ ਅਤੇ ਮੇਰੀ ਨੂੰਹ ਜਸਵਿੰਦਰ ਕੌਰ ਜੋ ਕਿ ਮੇਰੇ ਕਹਿਣੇ ਤੋਂ ਬਾਹਰ ਹਨ। ਮੈਂ ਇਨ੍ਹਾਂ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਨ੍ਹਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ। ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਵੀ ਤਾਲੁਕ ਵਾ

ਜਾਂ ਮੌਕੇ ਪਰਿਕਾਰ ਦਾ ਕੋਈ ਕੀ ਤਾਲੂਕ ਸ਼ਾਨਿਆ ਜਿਨ੍ਹਾਂ ਅਧਾਨ ਜਾਂ ਅਤੇ ਪਰਿਕਾਰ ਦਾ ਕੋਈ ਕੀ ਤਾਲੂਕ ਸ਼ਾਨਿਆ ਜਿਨ੍ਹਾਂ ਅਧਾਨ ਹੋ ਹੋਵੇਗਾ। ਜਨ੍ਹਾਂ ਜਿਲ੍ਹਾਂ ਜਨ੍ਹਾਂ ਜਨ੍ਹਾਂ ਜਿਲ੍ਹਾਂ ਜਨ੍ਹਾਂ ਜਨ੍

ਮ ਜਗਸੀਰ ਸਿਘਾ ਪੂਤਰ ਜਗੀਰ ਸਿਘਾ ਵਾਸੀ ਪਿੰਡ ਸਾਹਣੀ ਖੇਡਾ, ਤਹਿ. ਮਲੋਟ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਬਿਆਨ ਕਰਦਾ ਹਾਂ ਕਿ ਮੇਰਾ ਲੜਕਾ ਸੁਖਬੀਰ ਸਿੰਘ ਜੋ ਮੇਰੇ ਕਹਿਣੇ ਤੋਂ ਬਾਹਰ ਹੈ। ਇਸ ਲਈ ਮੈਂ ਉਸ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ, ਜੋ ਵੀ ਲੈਣ-ਦੇਣ ਕਰੇਗਾ ਖੁਦ ਜ਼ਿੰਮੇਵਾਰ ਹੋਵੇਗਾ। ਸਬੰਧਤ ਨੋਟ ਕਰਨ।

#### ਬੇਦਖਲੀ ਵਾਪਿਸ

ਅਸੀਂ ਮਦਨ ਲਾਲ ਪੱਤਰ ਸ਼ੀ ਪੀਤਮ ਚੰਦ ਅਤੇ ਬਚਨੀ ਦੇਵੀ ਪਤਨੀ ਮਦਨ ਲਾਲ ਵਾਸੀਆਨ ਪਿੰਡ ਤੇ ਡਾਕਖਾਨਾ ਰਾਏਪਰ ਕਥਲੌਰ, ਤਹਿਸੀਲ ਤੇ ਜ਼ਿਲ੍ਹਾ ਪਠਾਨਕੋਟ ਦੇ ਰਹਿਣ ਵਾਲੇ ਹਾਂ। ਸਾਡਾ ਲੜਕਾ ਮੁਨੀਸ਼ ਕੁਮਾਰ ਜਿਸਨੂੰ ਅਸੀਂ 2 ਦਿਸੰਬਰ 2022 ਨੂੰ – ਅਖ਼ਬਾਰ ਦੇ ਰਾਹੀਂ ਬੇਦਖ਼ਲ ਕੀਤਾ ਸੀ। ਹੁਣ ਉਹ ਸਾਡੇ ਕਹਿਣੇ ਵਿੱਚ ਹੈ ਤੇ ਸਾਡੀ ਪੂਰੀ ਹੁੰ ਗੱਲ ਮੈਨਦਾ ਹੈ। ਸੋ ਅੱਜ ਅਸੀਂ ਆਪਣੇ ਵੱਲੋਂ ਕੀਤੀ ਗਈ ਬੇਦਖਲੀ ਰੱਦ ਕਰਦੇ ਹਾਂ। ਅੱਜ ਤੋਂ ਬਾਅਦ ਸਾਡਾ ਲੜਕਾ ਮੁਨੀਸ਼ ਕੁਮਾਰ ਸਾਡੀ ਤਮਾਮ ਚੱਲ-ਅਚੱਲ ਜਾਇਦਾਦ ਦਾ ਕਾਨੂੰਨੀ ਵਾਰਿਸ਼ ਹੋਵੇਗਾ। ਸਬੰਧਤ ਨੋਟ ਕਰਨ।

#### ਮੋਟਰ ਕੁਨੈਕਸ਼ਨ

ਇੱਕ ਟਿਉਬਵੈਲ ਕਨੈਕਸ਼ਨ ਖਾਤਾ ਵਿਯ ਟਿਊਥਵਲ ਕੁਨਕਸ਼ਨ ਖਾਤਾ ਨੰ:3002941498 ਜੋ ਬਲਵਿੰਦਰ ਸਿੰਘ ਉਰਫ ਬਿੰਦਰ ਸਿੰਘ ਪੁੱਤਰ ਭੂਰਾ ਸਿੰਘ ਦੇ ਨਾਮ ਤੇ ਪਿੰਡ ਕੋਟੜਾ ਕੌੜਾ ਵਿਖੇ ਚੱਲ ਰਿਹਾ ਹੈ। ਹਣ ਹਰਜਿੰਦਰ ਸਿੰਘ ਪੱਤਰ ਬਲਵਿੰਦਰ ਸਿੰਘ ਉਰਫ਼ ਬਿੰਦਰ ਸਿੰਘ ਨੇ ਦਿਨਾਂ ਦੇ ਅੰਦਰ ਉਪ ਮੰਡਲ ਅਫਸਰ

ਮੇਂ ਸਤਪਾਲ ਸਿੰਘ ਪੁੱਤਰ ਮੋਹਨ ਸਿੰਘ ਇੱਕ ਟਿਊਬਵੈਲ ਕੁਨੈਕਸ਼ਨ ਖਾਤਾ ਨੰ ਕ੍ਰਿਸ਼ਨ ਕੁਮਾਰ ਦੇ ਨਾਮ ਤੇ ਪਿੰਡ ਆਲੀਕੇ ਵਿਖੇ ਚੱਲ ਰਿਹਾ ਹੈ। ਹੁਣ ਅਮਿੱਤ ਕੁਮਾਰ ਤਬਦੀਲ ਕਰਨ ਲਈ ਅਰਜੀ ਦਿੱਤੀ ਮੰਡਲ ਅਫਸਰ ਦਿਹਾਤੀ ਰਾਮਪੁਰਾ ਫੂਲ ਨਾਲ ਸੰਪਰਕ ਕਰਨ। ਇਸ ਤੋਂ ਬਾਅਦ ਇਤਰਾਜ

ਉਨ੍ਹਾਂ ਨੂੰ ਆਪਣੀ ਚੰਨ ਅਚਲ ਜਾਵਦ ਤੋਂ ਬੇਦਖ਼ਨ ਕਰਦੇ ਹਾਂ! ਉਨ੍ਹਾਂ ਨਾਲ ਸਾਭਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨਾਲ ਲੈਣ ਦੇਣ ਬੀਸ ਬੰਧ ਨਹੀਂ ਹੈ। ਉਨ੍ਹਾਂ ਨਾਲ ਲੈਣ ਦੇਣ ਅਤੇ ਹੋਏਗਾ। (3003454905) ਜੋ ਕਿ ਦਗ਼ਨ ਸਿੰਘ ਪੁੱਤਰ ਮਹਨ ਦਾਸ ਦਾਸ਼ ..... (ਬਠਿੰਡਾ) ਦੇ ਨਾਮ 'ਤੇ ਚੱਲ ਰਿਹਾ ਹੈ, ਨੂੰ ਅਮਰਜੀਤ ਕੌਰ ਪਤਨੀ ਦਰਸ਼ਨ ਸਿੰਘ ਵਾਸ ਮਹਿਮਾ ਸਰਜਾ (ਬਠਿੰਡਾ) ਨੇ ਆਪਣੇ ਨਾਮ ਤਬਦੀਲ ਕਰਨ ਦੀ ਅਰਜੀ ਦਿੱਤੀ ਹੈ ਜੇਕਰ ਕਿਸੇ ਨੂੰ ਇਤਰਾਜ ਹੋਵੇ ਤਾਂ 15 ਦਿਨ੍ਹਾਂ ਦੇ ਅੰਦਰ-2 ਉਪ ਮੰਡਲ ਅਫ਼ਸਰ ਗੋਨਿਆਣਾ (ਪੀ. ਐੱਸ. ਪ੍ਰੀ.ਸੀ. ਐੱਲ) ਨੂੰ ਸੂਚਿਤ ਕਰੇ, ਉਪਰੰਤ ਕੁਨੈਕਸ਼ਨ ਨਾਮ ਕਰ ਦਿੱਤਾ ਜਾਵੇਗਾ

ਇਸ ਦਵਤਰ ਅਸੀਨ ਇੱਕ ਟਿਊਸਫੈਸ ਕੁਨੈਕਸ਼ਨ ਮੁੱਖਣ ਸਿੰਘ ਪੁੱਤਰ ਸ੍ਰੀ ਪਿਆਰਾ ਸਿੰਘ ਵਾਸੀ ਭੈਣੀਬਾਘਾ ਦੇ ਨਾਮ ਉੱਪਰ ਖਾਤਾ ਨੇ ਏਪੀ 05 / 282 ਕੁਨੈਕਸ਼ਨ ਚਲਦਾ ਹੈ। ਹੁਣ ਇਹ ਕੁਨੈਕਸ਼ਨ ਇਕਬਾਲ ਸਿੰਘ ਪੁੱਤਰ ਸੁਖਦੇਵ ਸਿੰਘ ਵੱਲੋਂ ਆਪਣੇ ਨਾਮ ਕਰਨ ਲਈ ਦਰਖਾਸਤ ਦਿੱਤੀ ਹੈ। ਜੇਕਰ ਕਿਸੇ ਨੂੰ ਇਤਰਾਜ਼ ਹੋਵੇ ਤਾਂ 15 ਦਿਨਾਂ ਅੰਦਰ ਸਹਾਇਕ ਕਾਰਜਕਾਰੀ ਇੰਜੀਨੀਅਰ ਅਰਪ ਸ਼ਹਿਰੀ ਸ/ਡ ਮਾਨਸਾ ਨਾਲ ਸੰਪਰਕ ਕਰੇ।

#### **Public Notice**

It is for General Information that I Rakhi Bhogal D/o Manohar Lal Dhiman R/o H.No. 586 Villaget Nangal Teh Phillaur Distribusion of the State of the Dasshana Devi in my passport No J1437448 The Actual Name of my Fathel Manohar Lal Dhiman and Mother Darshana Devi which may be Amended Accordingly

ਸਿੰਘ ਜੋ ਕਿ ਮੇਰੇ ਅਤੇ ਮੇਰੇ ਪਰਿਵਾਰਕ ਮੈਂਬਰਾਂ ਦੇ ਕਹਿਣੇ ਤੋਂ ਬਾਹਰ ਹੈ ਜੋ ਕਿ ਸ਼ਬਰਾ ਦੇ ਕਹਿਣ ਤੋਂ ਬਾਹਰ ਹੈ ਜੋ ਕਿ ਕੁਆਰਾ ਹੈ ਅਤੇ ਆਪਣੀ ਮਨਮਰਜੀ ਕਰਦਾ ਹੈ ਬੁਰੀ ਸੰਗਤ ਵਿਚ ਪੈ ਚੁੱਕਾ ਹੈ ਇਸ ਨਾਲ ਮੇਰਾ ਅਤੇ ਮੇਰੇ ਪਰਿਵਾਰਕ ਮੈਂਬਰਾਂ ਦਾ ਕੋਈ ਤਲਕ ਵਾਸਤਾ ਨਹੀਂ ਰਿਹਾ ਹੈ ਅਗਰ ਇਹ ਕੋਈ ਵੀ ਚੰਗਾ ਜਾਂ ਮਾੜਾ ਕੰਮ ਕਰਦਾ ਹੈ ਜਾਂ ਇਸ ਨਾਲ ਕੋਈ ਵੀ ਵਿਅਕਤੀ ਕਿਸੇ ਤਰ੍ਹਾ ਦਾ ਲੈਣ ਦੇਣ ਕਰੇਗਾ ਤਾਂ ਉਸ ਦਾ ਇਹ ਖੁਦ ਜਿੰਮੇਵਾਰ ਹੋਵੇਗਾ ਮੇਰੀ ਅਤੇ ਮੇਰੇ ਪਰਿਵਾਰ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ ਸਬੰਧਤ ਨੌਂਟ ਕਰਨ

ਇਸ਼ਤਿਹਾਰਾਂ ਸਬੰਧੀ ਜ਼ਰੂਰੀ ਬੇਨਤੀ 'ਅੱਜ ਦੀ ਆਵਾਜ਼' ਦੀ ਮੈਨੇਜਮੈਂਟ ਇਸ ਅਖਬਾਰ ਵਿੱਚ ਛਪੇ ਇਸ਼ਤਿਹਾਰਾਂ (ਡਿਸਪਲੇ/ਕਲਾਸੀਫਾਈ ਡ) ਦੇ ਤੱਥਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦੀ। ਸਾਡਾ ਅਖਬਾਰ ਇਨ੍ਹਾਂ ਤੱਥਾਂ ਨੂੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਇਸ਼ਤਿਹਾਰਾਂ 'ਤੇ ਕਾਰਵਾਈ ਕਰਨ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰ ਲੈਣ।

#### ਯਤਨ ਕੀਤੇ ਜਾਣ-ਡਿਪਟੀ ਡਾਇਰੈਕਟਰ ਖੇਤੀਬਾੜੀ ਕੀਤੇ ਪਿੰਡਾਂ ਵਿੱਚ ਰੋਜਾਨਾਂ ਦੌਰੇ ਕਰਕੇ ਵੱਧ

ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਨਈ ਹਰ ਸੰਭਵ ਯਤਨ ਕੀਤੇ ਜਾਣ। ਭਲਾਈ ਵਿਭਾਗ, ਪੰਜਾਬ, ਸ੍ਰੀ ਜਸਵੰਤ ਸਿੰਘ ਫਲਾਈ ਵਿਭਾਗ, ਪੰਜਾਬ, ਸ੍ਰੀ ਜਸਵੰਤ ਸਿੰਘ ਦੇ ਦਿਸ਼ਾ-ਨਿਕਦੇਸ਼ਾਂ ਤੋਂ ਨਰਮੇਂ ਦੀ ਬਿਜ਼ਾਈ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਹੋ ਸਫਾਰਸ਼ਸੁਦਾ ਕਿਸਮਾਂ ਦੀ ਬਿਜਾਈ ਲਈ ਹੀ

ਪੁਰਿਤ ਕੀਤਾ ਜਾਵੇ ਅਤੇ ਕਿਸੇ ਵੀ ਹਾਲਤ

ਰ੍ਹਿਤ ਕੀਤਾ ਜਾਂ ਅਤੇ ਹੋਰ ਜਾਂ ਹਾਨਤ ਵਿੱਚ ਗੁਜਰਾਤ ਜਾਂ ਅਣ-ਅਧਿਕਾਰਤ ਬੀਜ ਦੀ ਬਿਜਾਈ ਨਾ ਹੋਣ ਦਿੱਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਕੀਤੀ ਕਿ ਇਹ ਬਿਜਾਈ ਦਾ ਢੁੱਕਵਾਂ ਸਮਾਂ ਹੈ, ਇਸ ਲਈ ਸਾਰੇ ਅਧਿਕਾਰੀ/ਕਰਮਚਾਰੀ ਆਪਣੇ ਅਲਾਟ

ਤੋਂ ਵੱਧ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਅਲਾਟ ਕੀਤਾ ਗਿਆ ਟੀਚਾ ਹਰ ਹਾਲਤ

ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾਂ ਦੀ ਸਿਫਾਰਸ਼ਾਂ ਨਾਲ ਨਰਮੇ ਦੀ ਫਸਲ ਨੂੰ ਕਾਮਯਾਬ ਕਰਕੇ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਵੱਲ ਕਿਸਾਨਾਂ ਨੂੰ ਨਰਮ ਦੀ ਬਿਜਾਈ ਵੱਲ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੱਟਾਂ ਤੇ ਨਰਮੇ ਦੀ ਬਿਜਾਈ ਵੱਲ ਵੀ ਪ੍ਰੇਰਿਤ ਕੀਤਾ ਜਾਵੇ ਕਿਉਂਕਿ ਇਸ ਤਕਨੀਕ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਝਾੜ 'ਤੇ ਵੀ

ਦੀ ਬਿਜਾਈ ਹੋ ਚੁੱਕੀ ਹੈ ਅਤੇ ਬਿਜਾਈ ਦਾ ਕੰਮ ਅਜੇ ਚੱਲ ਰਿਹਾ ਹੈ।

ਧੂਰੀ ● ਮਨੌਹਰ ਸਿੰਘ ਸੰਗੂ ਭਾਰਤੀ ਜੰਤਾ ਪਾਰਟੀ ਦ ਸੂਬਾ ਕਾਰਜਕਰਨੀ ਮੈਂਬਰ ਤੇ ਉੱਪ ਇਚਾਰਜ ਵਿਧਾਨ ਸਭਾ ਹਲਕਾ ਧੂਰੀ , ਜਿਲ੍ਹਾ ਜਨਰਲ ਸੁਕੱਤਰ ਪ੍ਰਦੀਪ ਗਰਗ ਅਤੇ

ਦੀ ਸਰਕਾਰ ਬਣਾਏਗੀ।

00 अर्थन स्वर्ण है, 1,144 (10) केंद्रियों के किया है, 1,144 (10) केंद्रियों के स्वर्ण है, 1,144 (10) केंद्रियों के स्वर्ण हों के स्वर्ण करने स्वर्ण हों स्वर्ण ह

Section - authorizing - section - se

have changed my name to Tarnjit Kaur. Concerned Note

Please Note.

ਵਾਸੀ ਨੰਬਰ ਮਕਾਨ ਨੰਬਰ 32355, ਗਲੀ ਵੰਸੀ ਨਵਰ ਸਕਾਨ ਨਵਰ 32535, ਗੰਨੀ ਨੰਬਰ 11 ਜੀ, ਪਰਸ ਰਾਮ ਨਗਰ, ਬਠਿੰਡਾ ਨੇ ਆਪਣਾ ਨਾਮ ਬਦਲ ਕੇ ਮਨੌਹਰ ਲਾਲ ਤੋਂ ਮਨੌਹਰ ਲਾਲ ਅਗਰਵਾਲ ਰੱਖ ਲਿਆ ਹੈ

cerned note.

I, Malkiat Singh S/o Sawaran
Singh R/o VPO. Mohadipur
Ariyan, Tehsil Adampur, District Jalandhar, Puniab-144102, I have changed my name from Malkiat Singh to Malkit Singh. All con-

cerned note. I,Neelam W/o Varinder Randev R/o H.No-330-G, G-B Block BRS Nagar Rajguru Nagar Ludhiana have changed my name to Neelam Randev. I, KEWAL KRISHAN, S/o

Satpal resident of dhogri road, hargobind nagar Jalandhar declare that I have Changed my name as KEWAL KRISHAN SAINI I Parmjit Singh S/O Pritam

Singh R/o Vpo. Raipur Araian, Distt. Kapurthala (Puniab) Have Changed My Name From Parmiit

Changed My Name From Parmjit Singh To Paramjit Singh. I Charnjit Kaur W/o Sukhwant Singh R/o Village Nurpur PO Sheikh Tehsil & District Tarn Taran have changed

my name from Charnjit Kaur to Charanjit Kaur. I, Paramjit Kaur W/o Shinder Pal R/o Vpo. Gunachaur Teh-

Banga (SBS Nagar) have changed my daughter name from Ronika is given name and Kaur is surname. I, Manish S/o Mohan Lal R/o Mohalla Ravidass Pura Nurmahal Po. Nurmahal (Jalandhar) have changed my name to Manish

I, Rimpi W/o Balkar Ram R/o Gehal Mazari Teh-Banga (SBS Nagar) have changed my minor daughter name from Divanshika

to Divanshika Mhey.

I Naresh Kumar S/O Harnam Dass R/O House No 3 St No 3, Bahadur Ke Road, Harpreet Nagar, Phambra Road, Ludhiana. Punjab-141008 Have Changed My Name And Shall Hereafter Be Known As Naresh Khurana. I Rajinder Singh S/O Darshan

Singh R/O Vpo Chohla Sahib Tarn Taran Punjab I Have Changed My Name From Rajinder Singh To Rajwinder Singh. I Renu Bala W\O Rakesh

Kumar R/O Village Mehndipur Po Kulam Tehsil Nawanshahr Distt Sbs Nagar 144514 Pb Declare That My Minor Son Given Name Is Jaideep And Surname Is Kumar. ਮੈਂ ਹਰਜਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਪਿੰਡ ਪੈਜਕੋਹਾ ਤਹਿਸੀਲ ਖਮਾਣਾ ਸਿਘਾ ਪਿੰਡ ਪਜਕਹਾ ਤਹਿਸਲਿ ਖ਼ਮਾਣ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੇ ਆਪਣੇ ਲੜਕੇ ਮੌਹਪ੍ਰੀਤ ਸਿੰਘ ਅਤੇ ਨੂੰਹ ਪ੍ਰਭਜ਼ੋਤ ਕੌਰ ਜੋ ਕਿ ਮੌਰੇ ਕਹਿਣੇ ਵਿਚ ਨਹੀਂ ਮੈਂ ਇਨ੍ਹਾਂ ਨੂੰ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰਦੀ ਹਾਂ ਇਨ੍ਹਾਂ ਨਾਲ ਲੈਣ ਦੇਣ

ਕਰਨ ਵਾਲਾ ਖਦ ਜ਼ਿੰਮੇਵਾਰ ਹੋਵੇਗਾ। ਮੈ ਮਨਪੀਤ ਸਿੰਘ ਅਗਰੋਆ ਪੱਤਰ ਮੁਕਤਸਰ ਸਾਹਿਬ ਨੇ ਆਪਣੀ ਨੇਵਾਲਗ ਉੱਚ ਮੁੱਦ ਜ਼ਿਮੇਵਾਰ ਹੋਰੇਗਾ। ਮੌ ਤੇ ਮੰਗ ਵੇਖਲ ਕਰਦਾ ਹਾਂ। ਇਸ ਨਾਲ ਲੈਣ ਦੇਣ ਸ਼ਹਿਰੀ ਰਾਮਪੁਰਾ ਭੂਫ਼ ਨਾਲ ਸੰਪਰਕ ਲੜਕੀ ਦਾ ਨਾਮ ਨਵਨੀਤ ਕੌਰ ਅਗਰੋਆ ਪਰਿਵਾਰ ਜ਼ੁਮੇਵਾਰ ਨਹੀਂ ਹੋਣਗੇ। ਸਬੰਧਤ ਨੋਟ ਤੋਂ ਬਦਲ ਕੌਰ ਨਵਨੀਤ ਕੌਰ ਰੱਖ ਲਿਆ ਹੈ ਕਰਨ। ਮੈਨਣਯੋਗ ਨਹੀਂ ਹੈ।

ਮੌਂ ਮੁਲਾ ਰਾਣੀ ਪਤਨੀ ਬਲਾਬੀਰ ਦੇਦਾ ਅਬਦਨੀ ਕੁਸਰ, ਪੁੱਜ ਦੀ ਪਤਨੀ ਪਿੰਗ, ਮੁਲਾਂਦਾ ਪਟਿਕਾ, ਨੁਰਮਹਿਲ, ਤਾਕਖਾਨਾ, ਨਿਹਾਂ ਦਾ ਲੜਕਾ ਸਾਹਿਬ ਜਿਹੜਾ ਕਿ ਸਾਣੇ ਨੁਰਮਹਿਲ, ਜ਼ਿਲ੍ਹਾਂ ਜਲੰਧਰ, ਪੰਜਾਬ- ਪਰਿਵਾਰ ਦੇ ਕਹਿਣ ਤੋਂ ਬਾਹਰ ਹਨ, ਸਾਣੇ 144039 ਦੀ ਬਨਸੀਕ ਹਾਂ ਮੌਂ ਆਪਣਾ 'ਨਾਲ ਮਾਤਾ ਸਕੁਰ ਕਰਦੇ ਹਨ। ਜਿਲਾ ਲਈ ' ਨਾਮ ਆਸ਼ਾ ਕਾਣੀ ਤੋਂ ਬਦਲ ਕੇ ਦੀਸ਼ ਰੱਖ ਉਪੰਕਤ ਸਾਇਆਂ ਨੂੰ ਆਪਣੀ ਚੱਲ ਤੇ ਲਿਆ ਹੈ। ਸੰਬੰਧਰ ਨੇਟ ਕਰਨ। ਮੌਂ ਮਨੋਹਰ ਲਾਲ ਪੁੱਤਰ ਕਿਲਿੰਕ ਦੇਦਾ ਨਾਤਾ ਤੋੜਦਾ ਹਾਂ। ਇਨ੍ਹਾਂ ਦਾ ਮੇਰੀ ਕਿਸੇ ਵੀ ਜਾਇਦਾਦ ਨਾਲ ਕੋਅਈ ਵੀ ਤਾਲਕ ਵਾਸਤਾ

ਆਪਣੀ ਚੰਗੀ ਮਾੜੀ ਦੇ ਖੁਦ ਜਿੰਮੇਵਾਰ ਹਨ।

ਪੈਂ ਨਰਿੰਦਰ ਕੌਰ ਉਰਵ ਕਪਲੇਸ਼ ਗਣੀ ਪਤਨੀ ਮੋਹਨ ਲਾਲ ਵਾਸੀ ਪਿੰਡ ਦੌਲਤਪੁਰ ਡਾਕਖਾਨਾ ਰਾਏਪੁਰ ਜਿਲਾ ਜਲੰਧਰ ਸੂਚਿਤ ਕਰਦੀ ਹਾਂ ਕਿ ਮੇਰਾ ਲੜਕਾ ਜਸ਼ਨ ਕੁਮਾਰ ਮੇਰੇ ਕਹਿਣੇ ਤੋਂ ਬਾਹਰ ਹੈ ਅਤੇ ਅਕਸਰ ਲੜਾਈ ਝਗੜਾ ਕਰਦਾ ਰਹਿੰਦਾ ਹੈ ਇਸ ਲਈ ਮੈਂ ਉਸ ਨੂੰ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰਦੀ ਹਾਂ ਜੋ ਕੋਈ ਵੀ ਇਸ ਨਾਲ ਲੈਣ ਦੇਣ ਕਰੇਗਾ ਉਹ ਖਦ

ਹੋਵੇਗਾ। ਸਬੰਧਤ ਨੋਟ ਕਰਨ।

ਅਸੀ ਸਤਪਾਲ ਸਿੰਘ ਪੱਤਰ ਪਿਆਰ ਅਸੀਂ ਸਤਪਾਲ ਸਿੰਘ ਪੁੱਤਰ ਪਿਆਰਾ ਸਿੰਘ ਵਾ ਗੁਰਮੇਜ ਕੌਰ ਪਤਨੀ ਸਤਪਾਲ ਸਿੰਘ ਵਾਸੀਆਨ ਪਿੰਡ ਜਮੀਤਪੁਰ ਢੇਰੂ ਡਾਕਪਾਨਾ ਸ਼ੋਰ ਖਾਂ ਵਾਲਾ ਤਹਿਸੀਲ ਵਾ ਜਿਲ੍ਹਾ ਫਿਰੋਜ਼ਪੁਰ ਸੂਚਿਤ ਕਰਦੇ ਹਾਂ ਸਾਡਾ ਪੁੱਤਰ ਜਸਬੀਰ ਸਿੰਘ ਜਿਸ ਦੀ ਮੌਤ ਹੋ ਚੁੱਕੀ ਹੈ ਸਾਡਾ ਪੱਤਰਾ ਹਰਪ੍ਰੀਤ ਸਿੰਘ ਜੋ ਕਿ ਸਾਡੇ ਅਤੇ ਸਾਡੇ ਪਰਿਵਾਰਕ ਮੈਂਬਰਾਂ ਦੇ ਕਹਿਣੇ ਤੋਂ ਬਾਹਰ ਹੈ ਇਸ ਨੂੰ ਅਸੀਂ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰਦੇਂ ਹਾਂ ਇਸ ਨਾਲ ਸਾਡਾ ਕੋਈ ਤਲਕ ਵਾਸਤਾ ਨਹੀਂ ਰਿਹਾ ਹੈ ਇਸ ਨਾਲ ਕੋਈ ਵੀ

ਮੈਂ, ਮੰਗਤ ਰਾਮ ਪੁੱਤਰ ਅਛੱਰ ਰਾਮ ਵਾਸੀ ਪਿੰਡ ਰੌੜੀਆਂ, ਡਾਕਖਾਨਾ ਬੱਸੀ ਦੌਲਤ ਖਾਂ, ਤਹਿਸੀਲ ਤੇ ਜ਼ਿਲ੍ਹਾ ਹੁਸ਼ਿਆਰਪੁਰ ਸੂਚਿਤ ਕਰਦਾ ਹਾਂ ਕਿ ਮੇਰੀ ਪੱਤਰੀ ਦਿਆ ਸ਼ਕਲਾ ਪੱਤਰੀ ਮੰਗਤ ਰਾਮ ਮੇਰੇ ਕਹਿਣੇ ਤੋਂ ਬਾਹਰ ਹੈ। ਇਸ ਲਈ ਮੈਂ ਇਸ ਨੂੰ ਆਪਣੀ ਚੱਲ ਵਾ ਅਚੱਲ ਜਾਇਦਾਦ ਤੋਂ